

ਕੈਸਾ ਦਿਨ ਹੈ !

ਬਾਣੀਬਲ ਪਾਠ #29

VII. ਯਿਸੂ ਦੀ ਸੇਵਕਾਈ ਦਾ ਆਖਰੀ ਹਫਤਾ (ਚੱਲਦਾ)।

ਜ. ਮੰਗਲਵਾਰ: ‘‘ਸਵਾਲਾਂ ਦਾ ਵੱਡਾ ਦਿਨ’’ (ਚੱਲਦਾ)।

2. ਇਖਤਿਆਰ ਤੇ ਸਵਾਲ:

ਉ. ਸਵਾਲ ਅਤੇ ਯਿਸੂ ਦਾ ਜਵਾਬ (ਮੱਤੀ 21:23-27; ਮਰਕੁਸ 11:27-33; ਲੂਕਾ 20:1-8)।

ਅ. ਉਸਦੇ ਜਵਾਬ ਦਾ ਹਿੱਸਾ: ਤਿੰਨ ਦਿਸ਼ਟਾਂਤ।

(1) ਦੋ ਪੁੱਤਰਾਂ ਦਾ ਦਿਸ਼ਟਾਂਤ (ਮੱਤੀ 21:28-32)।

(2) ਦੁਸ਼ਟ ਕਿਸਾਨ ਦਾ ਦਿਸ਼ਟਾਂਤ (ਮੱਤੀ 21:33-46; ਮਰਕੁਸ 12:1-12; ਲੂਕਾ 20:9-19)।

(3) ਰਾਜੇ ਦੇ ਪੁੱਤਰ ਦੇ ਵਿਆਹ ਦੇ ਭੋਜ ਦਾ ਦਿਸ਼ਟਾਂਤ (ਮੱਤੀ 22:1-14)।

3. ਇਕ ਦੇ ਬਾਅਦ ਇਕ ਸਵਾਲ:

ਉ. ਛਰੀਸੀ ਅਤੇ ਹੋਰੋਦੇਸੀ ਕਰ ਦੇਣ ਸਬੰਧੀ ਸਵਾਲ ਪੁੱਛਦੇ ਹਨ (ਮੱਤੀ 22:15-22; ਮਰਕੁਸ 12:13-17; ਲੂਕਾ 20:20-26)।

ਜਾਣ ਪਛਾਣ

ਕਿਸੇ ਲਈ ਕੋਈ ਦਿਨ ਅਜਿਹਾ ਹੁੰਦਾ ਹੈ, ਜਿਸ ਵਿਚ ਬਦਲਾਅ ਲਈ ਬਿਲਕੁਲ ਉਸਦੀ ਮਰਜ਼ੀ ਦੇ ਮੁਤਾਬਿਕ ਹੁੰਦਾ ਹੈ। ਸਵੇਰੇ ਉੱਠਦਿਆਂ ਹੀ ਉਸ ਨੂੰ ਬੜਾ ਚੰਗਾ ਲਗਦਾ ਹੈ। ਉਸਦਾ ਬੌਸ ਉਸ ਦੀਆਂ ਕੋਸ਼ਿਸ਼ਾਂ ਲਈ ਉਸਨੂੰ ਸ਼ਾਬਦੀ ਅਤੇ ਤਰੱਕੀ ਦਿੰਦਾ ਹੈ। ਉਸ ਦੇ ਬੱਚੇ ਘਰ ਆਉਣ ਤੇ ਉਸ ਨੂੰ ਗਲੇ ਲਾਉਂਦੇ ਹਨ। ਉਸਦੀ ਪਤਨੀ ਚੁੰਮ ਕੇ ਉਸਨੂੰ ਸਕੂਨ ਦਿੰਦੀ ਹੈ ਅਤੇ ਉਸਦਾ ਮਨਪੰਥਦ ਖਾਣਾ ਬਣਾਉਂਦੀ ਹੈ। ਕੋਈ ਦੋਸਤ, ਜਿਸਦਾ ਧਿਆਨ ਵੀ ਨਹੀਂ ਸੀ, ਉਧਾਰ ਵਾਪਸ ਕਰਨ ਲਈ ਆ ਜਾਂਦਾ ਹੈ। ਉਸ ਰਾਤ ਬਿਸਤਰੇ ਤੇ ਉਹ ਨਿੰਮਾ ਨਿੰਮਾ ਹੱਸਦਿਆਂ ਸੋਚਦਾ ਹੈ, ‘‘ਕੈਸਾ ਦਿਨ ਹੈ! ’’ ਉਸ ਦੇ ਗੁਆਂਢੀ ਦਾ ਦਿਨ ਉਸ ਤਰ੍ਹਾਂ ਨਹੀਂ ਲੰਘਦਾ: ਉਸ ਦਾ ਸਵੇਰ ਤੋਂ ਹੀ ਸਿਰ ਦਰਦ ਹੋਣਾ ਸੁਰੂ ਹੋ ਜਾਂਦਾ ਹੈ। ਦਾੜ੍ਹੀ ਬਣਾਉਂਦਿਆਂ ਉਸਦੇ ਬਲੇਡ ਦਾ ਕੱਟ ਲਗ ਜਾਂਦਾ ਹੈ। ਕੰਮ ਤੋਂ ਲੇਟ ਹੋ ਜਾਂਦਾ ਹੈ ਅਤੇ ਉਸਦਾ ਬੌਸ ਸਾਰਾ ਦਿਨ ਉਸ ਨੂੰ ਝਿੜਕਦਾ ਰਹਿੰਦਾ ਹੈ। ਘਰ ਆਉਣ ਤੇ ਉਸਦੀ ਝਗੜਾਲੂ ਪਤਨੀ, ਚੀਕਦੇ ਹੋਏ ਅਤੇ ਨਾ ਚੁਕਾਏ ਗਏ ਬਿੱਲ ਉਸਦਾ ਸੁਆਗਤ ਕਰਦੇ ਹਨ। ਹੋਰ ਤਾਂ ਹੋਰ ਕੁੱਤਾ ਉਸ ਨੂੰ ਦੰਦ ਮਾਰ ਦਿੰਦਾ ਹੈ। ਰਾਤ ਨੂੰ ਬਿਸਤਰੇ ਤੇ ਲੇਟਿਆ ਹੋਇਆ, ਉਹ ਹੁੰਗਦਾ ਹੋਇਆ ਕਹਿੰਦਾ ਹੈ, ‘‘ਕੈਸਾ ਦਿਨ ਹੈ! ’’¹

ਅਸੀਂ ਯਿਸੂ ਦੀ ਜ਼ਿੰਦਗੀ ਦੇ ਸਭ ਤੋਂ ਮਸਰੂਫ,² ਕਠੋਰ ਅਤੇ ਖਾਸ ਦਿਨ ਅਰਥਾਤ ਉਸਦੀ ਸੇਵਕਾਈ ਦੇ ਆਖਰੀ ਹਫਤੇ ਵਾਲੇ ਮੰਗਲਵਾਰ ਦਾ ਅਧਿਐਨ ਕਰ ਰਹੇ ਹਾਂ³ ਇਹ ਸਿੱਖਿਆ ਦਾ

ਦਿਨ,⁴ ਸਵਾਲਾਂ ਦਾ ਦਿਨ, ਝਗੜੇ ਦਾ ਦਿਨ ਅਤੇ ਠਕਰਾਏ ਜਾਣ ਦਾ ਦਿਨ ਸੀ। ਦਿਨ ਦੇ ਅੰਖੀਂ ਵਿਚ, ਮਸੀਹ ਕੁਝ ਹੱਦ ਤਕ ਸੰਤੁਸ਼ਟ ਹੋ ਕੇ ਕਹਿ ਸਕਿਆ ਹੋਵੇਗਾ, ‘‘ਕੈਸਾ ਦਿਨ ਹੈ! ’’ ਦੂਜੇ ਪਾਸੇ, ਉਸਦੇ ਪਰੇਸ਼ਾਨ ਦੁਸ਼ਮਣ ਸਿਰਫ਼ ਹੌਗਾ ਲੈਂਦੇ ਹੋਏ ਕਹਿ ਸਕਦੇ ਸਨ ‘‘ਕੈਸਾ ਦਿਨ ਹੈ! ’’

ਪਿਛਲੇ ਪਾਠ ਵਿਚ ਸੁੰਕੇ ਅੰਜੀਰ ਦੇ ਰੁੱਖ ਦੀ ਕਹਾਣੀ ਨਾਲ ਦਿਨ ਦੀ ਸ਼ੁਰੂਆਤ ਹੋਈ ਸੀ। ਇਸ ਅਧਿਐਨ ਦੀ ਸ਼ੁਰੂਆਤ ਵਿਚ, ਜਿਸੂ ਆਖਰੀ ਵਾਰ ਪਸਾਰ ਦੇ ਪਰਬ ਲਈ ਜਮ੍ਹਾ ਹੋਣ ਵਾਲੀ ਭੀੜ ਨੂੰ ਸਿਖਾਉਂਦਾ ਹੋਇਆ (ਮੱਤੀ 21:23; ਮਰਭਸ 11:27; ਲੂਕਾ 20:1) ਹੈਕਲ ਵਿਚ ਸੀ। ਇਹ ਪਾਠ ਉਸ ਦਿਨ ਸਿਖਾਈਆਂ ਜਾਣ ਵਾਲੀਆਂ ਸਚਿਆਈਆਂ ਤੇ ਕੇਂਦਰਿਤ ਸੀ।⁵

ਇਖਤਿਆਰ ਤੇ ਸਥਕ

(ਮੱਤੀ 21:23-27; ਮਰਭਸ 11:27-33; ਲੂਕਾ 20:1-8)

ਮਸੀਹ ਜਦੋਂ ‘‘ਹੈਕਲ ਵਿਚ⁶ ਲੋਕਾਂ ਨੂੰ ਉਪਦੇਸ਼ ਕਰਦਾ ਅਤੇ ਖੁਸ਼ਬੰਧੀ ਸੁਣਾਉਂਦਾ ਸੀ,⁷ ਪ੍ਰਧਾਨ ਜਾਜਕ ਅਤੇ ਗ੍ਰੰਥੀ ਬਜ਼ੁਰਗਾਂ ਦੇ ਨਾਲ ਚੜ੍ਹ ਆਏ’’ (ਲੂਕਾ 20:1) ‘‘ਪ੍ਰਧਾਨ ਜਾਜਕ,’’ ‘‘ਗ੍ਰੰਥੀ’’ ਅਤੇ ‘‘ਬਜ਼ੁਰਗ’’ ਮਹਾਂਸਭਾ ਦੇ ਨੁਮਾਈਂਦੇ ਸਨ। ਉਹ ਯਹੂਦੀ ਸਭਾ ਦਾ ਵਫ਼ਦ ਸੀ, ਜਿਸ ਨੇ ਇਹ ਫਰਮਾਨ ਜਾਰੀ ਕੀਤਾ ਸੀ ਕਿ ਯਿਸੂ ਨੂੰ ਮਾਰ ਦਿੱਤਾ ਜਾਵੇ (ਯੂਹੇਨਾ 11:47-53, 57)।

ਸਵਾਲ

ਉਨ੍ਹਾਂ ਨੇ ਉਸ ਤੋਂ ਪੁੱਛਿਆ, ‘‘ਤੂੰ ਕਿਹੜੇ ਇਖਤਿਆਰ ਨਾਲ ਇਹ ਕੰਮ ਕਰਦਾ ਹੈਂ ਜਾਂ ਉਹ ਕੌਣ ਹੈ ਜਿਸ ਨੇ ਤੈਨੂੰ ਇਹ ਇਖਤਿਆਰ ਦਿੱਤਾ?’’ (ਮੱਤੀ 21:23; ਵੇਖੋ ਮਰਭਸ 11:27, 28; ਲੂਕਾ 20:2)। ‘‘ਇਹ ਕੰਮ’’ ਹੈਕਲ ਵਿਚ ਉਸ ਦੀ ਸਿੱਖਿਆ ਹੀ ਹੋਵੇਗੀ, ਕਿਉਂਕਿ ਉਹ ਅਧਿਕਾਰਿਕ ਰੱਬੀ ਨਹੀਂ ਸੀ। ਉਨ੍ਹਾਂ ਦੇ ਮਨ ਵਿਚ ਉਸ ਦੇ ਵੱਲੋਂ ਇਸ ਤੋਂ ਪਹਿਲੇ ਦਿਨ ਹੈਕਲ ਨੂੰ ਸੁਧਾਰ ਅਤੇ ਸ਼ਾਇਦ ਇਸ ਤੋਂ ਵੀ ਦੋ ਦਿਨ ਪਹਿਲਾਂ ਹੱਲਾ ਮਚਾਉਣ ਦੀ ਗੱਲ ਵੀ ਹੋਵੇਗੀ।⁸

ਅਧਿਕਾਰੀਆਂ ਨੇ ਆਪਣੇ ਇਖਤਿਆਰ ਵਿਚ ਰਹਿੰਦੇ ਹੋਏ ਅਜਿਹਾ ਸਵਾਲ ਪੁੱਛਿਆ ਸੀ; ਉਨ੍ਹਾਂ ਨੂੰ ਹੈਕਲ ਦੇ ਸਾਰੇ ਮਾਮਲਿਆਂ ਤੇ ਇਖਤਿਆਰ ਸੀ। ਇਸ ਤੋਂ ਇਲਾਵਾ ਇਹ ਕਿ ਜਾਇਜ਼ ਸਵਾਲ ਸੀ; ਧਾਰਮਿਕ ਚਰਚਾਵਾਂ ਵਿਚ ਪਹਿਲਾ ਕੰਮ ਆਪਣਾ ਇਖਤਿਆਰ ਦੱਸਣਾ ਹੀ ਹੁੰਦਾ ਹੈ। ਬਦਕਿਸਮਤੀ ਨਾਲ ਉਨ੍ਹਾਂ ਨੇ ਇਹ ਸਵਾਲ ਸਚਿਆਈ ਨੂੰ ਜਾਣਨ ਲਈ ਨਹੀਂ ਪੁੱਛਿਆ ਸੀ, ਉਨ੍ਹਾਂ ਦਾ ਮਕਸਦ ਤਾਂ ਯਿਸੂ ਨੂੰ ਲੋਕਾਂ ਸਾਹਮਣੇ ‘‘ਉਨ੍ਹਾਂ ਮਾਮਲਿਆਂ ਵਿਚ ਲੱਤ ਅੜਾਉਣ ਵਾਲੇ, ਅਣਅਧਿਕਾਰਿਕ ਆਦਮੀ ਦੇ ਰੂਪ ਵਿਚ ਪੇਸ਼ ਕਰਨਾ ਸੀ, ਜਿਨ੍ਹਾਂ ਤੇ ਉਨ੍ਹਾਂ ਦਾ ਖਾਸ ਕੰਟਰੋਲ ਸੀ।’’⁹

ਮਸੀਹ ਦਾ ਇਖਤਿਆਰ ਮਨੁੱਖਾਂ ਵੱਲੋਂ ਨਹੀਂ, ਬਲਕਿ ਖੁਦਾ ਵੱਲੋਂ ਸੀ (ਮੱਤੀ 17:5; 28:18; ਇਖਗਰਾਨੀਆਂ 1:1, 2); ਪਰ ਸਵਾਲ ਪੁੱਛਣ ਵਾਲਿਆਂ ਦੀ ਇਹ ਜਾਣਨ ਵਿਚ ਕੋਈ ਦਿਲਚਸਪੀ ਨਹੀਂ ਸੀ। ਯਿਸੂ ਨੇ ਤਿੰਨ ਸਾਲ ਤਕ ਅਣਗਿਣਤ ਨਿਸ਼ਾਨ ਵਿਖਾ ਕੇ ਜਿਨ੍ਹਾਂ ਦਾ ਇਨਕਾਰ ਨਹੀਂ ਕੀਤਾ ਜਾ ਸਕਦਾ ਸੀ, ਆਪਣੇ ਮਸੀਹਾ ਹੋਣ ਨੂੰ ਸਾਬਿਤ ਕੀਤਾ ਸੀ, ਪਰ ਉਨ੍ਹਾਂ ਨੇ ਉਨ੍ਹਾਂ ਸਬੂਤਾਂ ਤੇ ਧਿਆਨ ਨਾ ਦੇਣ ਦਾ ਫੈਸਲਾ ਕਰ ਲਿਆ ਸੀ। ਇਸ ਤੋਂ ਇਲਾਵਾ ਜੇ ਉਹ ਹੋਰ ਵੀ ਸਬੂਤ ਦੇ ਦਿੰਦਾ ਤਾਂ ਵੀ ਉਨ੍ਹਾਂ ਨੇ ਯਕੀਨ ਨਹੀਂ ਕਰਨਾ ਸੀ। ਪ੍ਰਭੂ ਇਹ ਸਭ ਜਾਣਦਾ ਸੀ, ਇਸ ਲਈ ਉਸ ਨੇ ਉਨ੍ਹਾਂ ਦੇ ਸਵਾਲ ਦਾ ਜਵਾਬ ਇਕ ਸਵਾਲ ਨਾਲ ਦੇਣ ਦਾ ਫੈਸਲਾ ਕਰ ਲਿਆ, ਇਹ ਸਵਾਲ ਅਜਿਹਾ ਸੀ ਕਿ ਜੇ ਉਹ ਇਮਾਨਦਾਰੀ ਨਾਲ ਉਸਦਾ ਜਵਾਬ ਦਿੰਦੇ ਤਾਂ, ਉਨ੍ਹਾਂ ਨੂੰ ਉਨ੍ਹਾਂ ਦੇ ਮੂਲ ਸਵਾਲ ਦਾ ਜਵਾਬ ਮਿਲ ਜਾਂਦਾ।

ਉਸਨੇ ਕਿਹਾ, ‘‘ਮੈਂ ਵੀ ਤੁਹਾਥੋਂ ਇਕ ਗੱਲ ਪੁੱਛਦਾ ਹਾਂ ਸੋ ਜੇ ਤੁਸੀਂ ਮੈਨੂੰ ਦੱਸੋ ਤਾਂ ਮੈਂ ਵੀ ਤੁਹਾਨੂੰ ਦੱਸਾਂਗਾ ਭਈ ਮੈਂ ਕਿਹੜੇ ਇਖਤਿਆਰ ਨਾਲ ਇਹ ਕੰਮ ਕਰਦਾ ਹਾਂ। ਯੂਹੰਨਾ ਦਾ ਬਪਤਿਸਮਾ ਕਿੱਥੋਂ ਸੀ, ਸੁਰਗ ਵੱਲੋਂ ਯਾ ਮਨੁੱਖਾਂ ਵੱਲੋਂ? ’’ (ਮੱਤੀ 21:24, 25)। ਜੇ ਓਹ ਮੰਨ ਲੈਂਦੇ ਕਿ ਯੂਹੰਨਾ ਦਾ ਬਪਤਿਸਮਾ ਸੁਰਗ ਵੱਲੋਂ ਸੀ, ਤਾਂ ਇਸਦਾ ਮਤਲਬ ਸੀ ਕਿ ਯੂਹੰਨਾ ਨੂੰ ਖੁਦਾ ਵੱਲੋਂ ਭੇਜਿਆ ਗਿਆ ਸੀ ਅਤੇ ਉਸ ਦੀ ਸਿੱਖਿਆ ਸੱਚੀ ਸੀ। ਉਸਦੀ ਸਿੱਖਿਆ ਵਿਚ ਯਿਸੂ ਦੀ ਗਵਾਹੀ ਵੀ ਸ਼ਾਮਿਲ ਸੀ: ‘‘ਵੇਖੋ ਪਰਮੇਸ਼ੁਰ ਦਾ ਲੇਲਾ ਸਿਹੜਾ ਜਗਤ ਦਾ ਪਾਧ ਚੁੱਕ ਲੇ ਜਾਂਦਾ ਹੈ! ’’ ‘‘... ਇਹ ਪਰਮੇਸ਼ੁਰ ਦਾ ਪੁੱਤਰ ਹੈਗਾ’’ (ਯੂਹੰਨਾ 1:29, 34)।¹⁰ ਇਸ ਤ੍ਰਹਾਂ ਜੇ ਉਹ ਯੂਹੰਨਾ ਦੇ ਇਖਤਿਆਰ ਨੂੰ ਮੰਨ ਲੈਂਦੇ ਤਾਂ ਉਨ੍ਹਾਂ ਲਈ ਯਿਸੂ ਦੇ ਇਖਤਿਆਰ ਨੂੰ ਵੀ ਮੰਨਣਾ ਜ਼ਰੂਰੀ ਸੀ।

ਮਸੀਹ ਦੇ ਜਵਾਬ ਨੇ ਅਧਿਕਾਰੀਆਂ ਨੂੰ ਚੱਕਰ ਵਿਚ ਪਾ ਦਿੱਤਾ। ਕਾਹਲੀ ਵਿਚ ਉਨ੍ਹਾਂ ਨੇ ਇਕ ਸਭਾ ਬੁਲਾਈ।

ਉਨ੍ਹਾਂ ਨੇ ਆਪੋ ਵਿਚ ਵਿਚਾਰ ਕਰ ਕੇ ਕਿਹਾ, ਜੇ ਕਹੀਏ ਸੁਰਗ ਵੱਲੋਂ ਤਾਂ ਉਹ ਆਖੂ, ਤੁਸਾਂ ਉਹ ਦੀ ਪਰਤੀਤ ਕਿਉਂ ਨਾ ਕੀਤੀ? ਅਰ ਜੇ ਕਹੀਏ ਮਨੁੱਖਾਂ ਵੱਲੋਂ ਤਾਂ ਸਭ ਲੋਕ ਸਾਨੂੰ ਪਥਰਾਉ ਕਰਨਗੇ ਕਿਉਂਕਿ ਉਹ ਯਕੀਨ ਨਾਲ ਜਾਣਦੇ ਹਨ ਜੇ ਯੂਹੰਨਾ ਨਥੀ ਸੀ (ਲੂਕਾ 20:5, 6)।

ਉਹ ਦੁਵਿਧਾ ਵਿਚ ਪੈ ਗਏ ਸਨ: ਉਨ੍ਹਾਂ ਲਈ ਇਹ ਮੰਨਣਾ ਜ਼ਰੂਰੀ ਸੀ ਕਿ ਯੂਹੰਨਾ ਨੇ ਯਿਸੂ ਬਾਰੇ ਸਹੀ ਕਿਹਾ ਸੀ, ਨਹੀਂ ਤਾਂ ਭੀੜ ਨੂੰ ਆਪਣੇ ਖਿਲਾਫ਼ ਕਰਨ ਦਾ ਖਤਰਾ ਸੀ। ਉਨ੍ਹਾਂ ਨੇ ‘‘ਸਹੀ ਜਵਾਬ ਕੀ ਹੈ?’’ ਤੇ ਚਰਚਾ ਨਹੀਂ ਕੀਤੀ, ਕਿਉਂਕਿ ਉਨ੍ਹਾਂ ਦੀ ਦਿਲਚਸਪੀ ਤਾਂ ‘‘ਕੰਮ ਚਲਾਉ ਜਵਾਬ ਕੀ ਹੈ?’’ ਵਿਚ ਸੀ।

ਪਰੇਸ਼ਾਨ ਹੋ ਕੇ ਉਹ ਯਿਸੂ ਕੋਲ ਆ ਕੇ ਕਹਿਣ ਲਗੇ, ‘‘ਅਸੀਂ ਨਹੀਂ ਜਾਣਦੇ’’ (ਮੱਤੀ 21:27)। ਇਸਦਾ ਹੋਰ ਸਹੀ ਜਵਾਬ ਹੋ ਸਕਦਾ ਸੀ, ‘‘ਅਸੀਂ ਜਵਾਬ ਨਹੀਂ ਦੇਣਾ ਚਾਹੁੰਦੇ’’ ਪਰ ਯਥਾਰਥ ਰੂਪ ਵਿਚ ਉਨ੍ਹਾਂ ਦੀ ਸਮਰੱਥਾ ਨਹੀਂ ਸੀ। ਯਿਸੂ ਨੇ ਜਵਾਬ ਦਿੱਤਾ, ‘‘ਮੈਂ ਵੀ ਤੁਹਾਨੂੰ ਨਹੀਂ ਦੱਸਦਾ ਜੋ ਕਿਹੜੇ ਇਖਤਿਆਰ ਨਾਲ ਮੈਂ ਇਹ ਕੰਮ ਕਰਦਾ ਹਾਂ’’ (ਮੱਤੀ 21:27A)। ਕਿਸੇ ਨੇ ਮੁਲਾਂਕਣ ਕੀਤਾ ਹੈ ਕਿ ਦੀਮਾਨਦਾਰ ਲੋਕਾਂ ਨਾਲ ਪੇਸ਼ ਆਉਣ ਵਿਚ ਇੰਨੀ ਅੱਖਿਆਈ ਨਹੀਂ ਹੁੰਦੀ, ਜਿੰਨੀ ਬੇਈਮਾਨ ਲੋਕਾਂ ਨਾਲ ਹੁੰਦੀ ਹੈ।

ਪੁੱਤਰ ਹੋਣ ਦਾ ਸਬਕ (ਮੱਤੀ 21:28-32; ਮਰਕੁਸ 12:1)

ਆਪਣੇ ਅਲੋਕਦਾਰਾਂ ਨੂੰ ਬੋੜਾ ਚਿਰ ਚੁਪ ਕਰਾਉਣ ਤੋਂ ਬਾਅਦ, ਯਿਸੂ ‘‘ਉਨ੍ਹਾਂ [ਆਗੂਆਂ ਅਤੇ ਭੀੜ ਦੋਹਾਂ] ਨਾਲ ਦ੍ਰਿਸ਼ਟਾਂਤਾਂ ਵਿਚ ਬੋਲਣ ਲਗਾ’’ (ਮਰਕੁਸ 12:1)। ਇਕ ਦੇ ਬਾਅਦ ਇਕ ਤਿੰਨ ਕਹਾਣੀਆਂ ਦੱਸੀਆਂ ਗਈਆਂ ਹਨ, ¹¹ ਤਿੰਨਾਂ ਵਿਚ ਯਹੁਦੀ ਯਾਜਕਪੁਣੇ ਦੇ ਮਨਾਂ ਨੂੰ ਵਿਖਾਇਆ ਗਿਆ ਸੀ। ਉਨ੍ਹਾਂ ਨੇ ਉਸਦੇ ਇਖਤਿਆਰ ਤੇ ਸਵਾਲ ਖੜਾ ਕੀਤਾ ਸੀ। ਹੁਣ ਉਸ ਨੇ ਵਿਖਾਇਆ ਕਿ ਖੁਦਾ ਦੇ ਨੇਮ ਦੇ ਲੋਕਾਂ ਦੇ ਠੁਮਾਇੰਦਿਆਂ ਅਤੇ ਆਗੂਆਂ ਦੇ ਤੌਰ ਤੇ, ਉਨ੍ਹਾਂ ਨੇ ਆਪਣੇ ਇਖਤਿਆਰ ਦੀ ਦੁਰਵਰਤੋਂ ਕੀਤੀ ਸੀ।

ਮਰਕੁਸ ਦਾ ਵਿਰਤਾਂਤ ਇਨ੍ਹਾਂ ਕਹਾਣੀਆਂ ਨੂੰ ‘‘ਦ੍ਰਿਸ਼ਟਾਂਤ’’ ਕਹਿੰਦਾ ਹੈ (ਮਰਕੁਸ 12:1), ਪਰ ਇਹ ਦ੍ਰਿਸ਼ਟਾਂਤ ਦੇ ਮਾਪਦੰਡ ਤੇ ਖਰੀਆਂ ਨਹੀਂ ਉੱਤਰਦੀਆਂ। ਉਦਾਹਰਣ ਲਈ, ਆਮ ਤੌਰ ਤੇ ਦ੍ਰਿਸ਼ਟਾਂਤ ਵਿਚ ਇਕ ਗੱਲ ਵੱਲ ਧਿਆਨ ਦਿੱਤਾ ਜਾਂਦਾ ਹੈ: ਪਰ ਇਹ ਤਿੰਨੇ ਕਹਾਣੀਆਂ ਵੱਖ-ਵੱਖ

ਤੁਪਕ ਹਨ। ਕਈ ਹੋਰ ਸਮਾਨਤਾਵਾਂ ਵੀ ਬਣਾਈਆਂ ਜਾ ਸਕਦੀਆਂ ਹਨ ਅਤੇ ਕਈ ਪ੍ਰਸੰਗਿਕਤਾਵਾਂ ਇਨ੍ਹਾਂ ਵੇਰਵਿਆਂ ਤੋਂ ਬਣਾਈਆਂ ਗਈਆਂ ਹਨ।¹² ਪਰ ਸਾਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਹਰ ਕਹਾਣੀ ਦਾ ‘ਕੁਝ ਮਤਲਬ’ ਕੱਢਣ ਲਈ ਬਾਰੀਕੀ ਵਿਚ ਜਾਣ ਦੀ ਕੋਸ਼ਿਸ਼ ਨਾ ਕਰੀਏ।

ਸਵਾਲ

ਮਸੀਹ ਕਹਿਣ ਲੱਗਾ, ‘‘ਪਰ ਤੁਸੀਂ ਕੀ ਸਮਝਦੇ ਹੋ?’’ (ਮੱਤੀ 21:28)। ਫਿਰ ਉਸਨੇ ਸੰਕੇਤ ਦਿਤਾ ਕਿ ਛੇਤੀ ਹੀ ਉਹ ਇਕ ਸਵਾਲ ਪੁੱਛੇਗਾ, ਜਿਸ ਕਰਕੇ ਉਨ੍ਹਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ। ਜਿਹੜੀ ਕਹਾਣੀ ਉਸਨੇ ਜੋੜੀ, ਉਹ ਬਹੁਤ ਹੀ ਸਿੱਧੀ ਸੀ:

ਇਕ ਮਨੁੱਖ ਦੇ ਦੋ ਪੁੱਤਰ ਸਨ ਅਤੇ ਉਹ ਪਹਿਲੇ ਦੋ ਕੋਲ ਆਣ ਕੇ ਬੋਲਿਆ, ਪੁੱਤਰ ਜਾਹ। ਅੱਜ ਅੰਗੂੰਰੀ ਬਾਗ ਵਿਚ ਕੰਮ ਕਰ। ਅਤੇ ਉਸ ਨੇ ਉੱਤਰ ਦਿਤਾ, ਮੇਰਾ ਜੀ ਨਹੀਂ ਕਰਦਾ ਪਰ ਪਿੱਛੋਂ ਪਛਤਾ ਕੇ ਗਿਆ। ਫੇਰ ਦੂਏ ਦੋ ਕੋਲ ਆਣ ਕੇ ਇਹੋ ਹੀ ਕਿਹਾ ਅਤੇ ਉਸ ਨੇ ਉੱਤਰ ਦਿਤਾ, ਅੱਡਾ ਜੀ, ਪਰ ਗਿਆ ਨਾ (ਮੱਤੀ 21:28-30)।¹³

ਯਿਸੂ ਨੇ ਆਪਣੇ ਦੁਸ਼ਮਣਾਂ ਵੱਲ ਪਰਤ ਕੇ¹⁴ ਪੁੱਛਿਆ, ‘‘ਸੋ ਇਨ੍ਹਾਂ ਦੋਹਾਂ ਵਿੱਚੋਂ ਕਿਸ ਨੇ ਪਿਤਾ ਦੀ ਮਰਜ਼ੀ ਪੂਰੀ ਕੀਤੀ?’’ (ਮੱਤੀ 21:31)।

ਜਵਾਬ

ਉਨ੍ਹਾਂ ਨੇ ਸੁੱਖ ਦਾ ਸਾਹ ਲਿਆ ਹੋਵੇਗਾ; ਇਹ ਸਵਾਲ ਅਜਿਹਾ ਸੀ, ਜਿਸਦਾ ਉਹ ਜਵਾਬ ਦੇ ਸਕਦੇ ਸਨ। ਉਨ੍ਹਾਂ ਨੇ ਬਿਨਾਂ ਇਹ ਅਹਿਸਾਸ ਕੀਤੇ ਕਿ ਉਹ ਆਪਣੇ ਹੀ ਜਵਾਬ ਵਿਚ ਫਸ ਜਾਣਗੇ, ਜਵਾਬ ਦਿਤਾ, ‘‘ਪਹਿਲੇ ਨੇ’’ (ਮੱਤੀ 21:31)

ਦ੍ਰਿਸ਼ਟਾਂਤ ਵਿਚ, ਪਹਿਲਾ ਪੁੱਤਰ ਜਿਸਨੇ ਕਿਹਾ ਸੀ, ‘‘ਮੇਰਾ ਜੀ ਨਹੀਂ ਕਰਦਾ’’ ਪਰ ਬਾਅਦ ਵਿਚ ਉਸਨੇ ਆਪਣੇ ਪਿਤਾ ਦਾ ਹੁਕਮ ਮੰਨਿਆ, ਆਮ ਲੋਕਾਂ, ਖਾਸ ਕਰਕੇ ਜਿਨ੍ਹਾਂ ਨੂੰ ਫਰੀਸੀਆਂ ਨੇ ‘‘ਮਸੂਲੀਆਂ ਅਤੇ ਪਾਪੀਆਂ’’ (ਮੱਤੀ 9:11) ਦੇ ਰੂਪ ਵਿਚ ਵੰਡਿਆ ਹੋਇਆ ਸੀ, ਦਰਸਾਉਂਦਾ ਸੀ। ਪਹਿਲਾਂ ਇਨ੍ਹਾਂ ‘‘ਪਾਪੀਆਂ’’ ਨੂੰ ਖੁਦਾ ਦੇ ਰਾਹ ਤੇ ਚੱਲਣ ਦਾ ਇਖਤਿਆਰ ਨਹੀਂ ਸੀ; ਪਰ ਜਦੋਂ ਉਨ੍ਹਾਂ ਨੇ ਉਨ੍ਹਾਂ ਅਤੇ ਯਿਸੂ ਦਾ ਪ੍ਰਚਾਰ ਸ਼ੁਣਿਆ ਤਾਂ ਉਨ੍ਹਾਂ ਨੇ ਤੌਬਾ ਕਰ ਲਈ। ਦੂਜੇ ਪਾਸੇ, ਦੂਜਾ ਪੁੱਤਰ ਜਿਸ ਨੇ ਕਿਹਾ ਸੀ ਕਿ ‘‘ਮੈਂ ਜਾਵਾਂਗਾ’’ ਪਰ ਉਸ ਨੇ ਆਪਣੇ ਪਿਤਾ ਦੇ ਹੁਕਮ ਨੂੰ ਨਹੀਂ ਮੰਨਿਆ, ਉਹ ਇਨ੍ਹਾਂ ਧਾਰਮਿਕ ਆਗੂਆਂ ਦੀ ਠੁਮਾਈਦੀ ਕਰਦਾ ਸੀ, ਜਿਨ੍ਹਾਂ ਨੇ ਖੁਦਾ ਨਾਲ ਕੀਤੀ ਵਚਨਬੰਧਤਾ ਨੂੰ ਪੂਰਾ ਨਹੀਂ ਕੀਤਾ ਸੀ।

ਯਿਸੂ ਨੇ ਇਹ ਪ੍ਰਸੰਗਿਕਤਾ ਬਣਾਈ:

ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਮਸੂਲੀਏ ਅਤੇ ਕੰਜਰੀਆਂ ਤੁਹਾਡੇ ਨਾਲੋਂ ਪਹਿਲਾਂ ਪਰਮੇਸ਼ੁਰ ਦੇ ਰਾਜ ਵਿਚ ਜਾਂਦੇ ਹਨ।¹⁵ ਕਿਉਂ ਜੋ ਯੂਹੇਨਾ ਧਰਮ ਦੇ ਰਾਹੀਂ ਤੁਹਾਡੇ ਕੋਲ ਆਇਆ ਅਤੇ ਤੁਸਾਂ ਉਹ ਦੀ ਪਰਤੀਤ ਨਾ ਕੀਤੀ।¹⁶ ਪਰ ਮਸੂਲੀਆਂ ਅਰ ਕੰਜਰੀਆਂ ਨੇ ਉਹ ਦੀ ਪਰਤੀਤ ਕੀਤੀ ਅਤੇ ਤੁਸੀਂ ਇਹ ਵੇਖ ਕੇ ਪਿੱਛੋਂ ਵੀ ਨਾ ਪਛਤਾਏ ਭਈ ਉਹ ਦੀ ਪਰਤੀਤ ਕਰਦੇ (ਮੱਤੀ 21:31, 32)।

ਆਪਣੇ ਦੁਸ਼ਮਣਾਂ ਨੂੰ ਬੇਨਕਾਬ ਕਰਨ ਲਈ ਦ੍ਰਿਸ਼ਟਾਂਤ ਦੇ ਯਿਸੂ ਦੇ ਮੁੱਖ ਮਕਸਦ ਤੋਂ ਇਲਾਵਾ

ਇਸ ਤੋਂ ਇਕ ਵਿਹਾਰਿਕ ਸਬਕ ਲਿਆ ਜਾ ਸਕਦਾ ਹੈ। ਉਦਾਹਰਣ ਲਈ ਇਹ ‘‘ਤੌਬਾ’’ ਸ਼ਬਦ ਦੇ ਅਰਥ ਦੀ ਵਧੀਆ ਉਦਾਹਰਣ ਹੈ। ਆਇਤ 29 ਵਿਚ ਅਨੁਵਾਦ ਹੋਇਆ ਯੂਨਾਨੀ ਸ਼ਬਦ ‘‘ਪਛਤਾ ਕੇ’’ ਅਤੇ ਆਇਤ 32 ਵਿਚ ‘‘ਪਛਤਾਏ’’ ਇਕ ਹੀ ਸ਼ਬਦ ਦੇ ਰੂਪ ਹਨ, ਜਿਸਦਾ ਅਨੁਵਾਦ ‘‘ਤੌਬਾ ਕਰਨਾ’’ ਹੁੰਦਾ ਹੈ (ਵੇਖੋ KJV)। ਅਸੀਂ ਕਿਹਾ ਹੈ ਕਿ ‘‘ਤੌਬਾ’’ ਲਈ ਯੂਨਾਨੀ ਸ਼ਬਦ ਦਾ ਅਨੁਵਾਦ ‘‘ਮਨ ਦਾ ਬਦਲਣਾ’’ ਹੋ ਸਕਦਾ ਹੈ। NIV ਬਾਈਬਲ ਵਿਚ ਆਇਤ 29 ਦਾ ਅਨੁਵਾਦ ਇਸ ਤਰ੍ਹਾਂ ਹੈ: “[ਪਹਿਲੇ ਪੁੱਤਰ ਨੇ] ਉੱਤਰ ਦਿੱਤਾ, ‘ਮੈਂ ਨਹੀਂ ਜਾਵਾਂਗਾ,’ ਪਰ ਬਾਅਦ ਵਿਚ ਉਸਦਾ ਮਨ ਬਦਲਿਆ ਅਤੇ ਚਲਿਆ ਗਿਆ।” ਲੇਕ ਜਦੋਂ ਤੌਬਾ ਕਰਦੇ ਹਨ, ਤਾਂ ਇਹ ਪਾਪ ਤੋਂ ਆਪਣਾ ਮਨ ਬਦਲ ਲੈਂਦੇ ਹਨ। ਉਹ ਖੁਦਾ ਨੂੰ ‘‘ਨਾਂਹ’’ ਕਹਿਣਾ ਛੱਡ ਕੇ ਉਸ ਦੀ ਮਰਜ਼ੀ ਨੂੰ ਪੂਰਾ ਕਰਨ ਲਗਦੇ ਹਨ। ਦੋ ਪੁੱਤਰਾਂ ਦਾ ਦ੍ਰਿਸ਼ਟਾਂਤ ਸਮਝਣਾ ਅਸਾਨ ਹੈ, ਪਰ ਇਸ ਸੱਚਾਈ ਨੂੰ ਸਮਝਾਉਣ ਲਈ ਇਕ ਗੰਭੀਰ ਮਿਸਾਲ ਹੈ।

ਸਾਇਦ ਇਸ ਦ੍ਰਿਸ਼ਟਾਂਤ ਦਾ ਸਭ ਤੋਂ ਅਹਿਮ ਸਬਕ ਸਹੀ ਪੁੱਤਰ ਹੋਣ ਦੀ ਗੱਲ ਬਾਰੇ ਹੈ: ਪਿਤਾ ਦੀ ਚਾਪਲੂਸੀ ਕਰਨਾ (ਇਹ ਕਹਿ ਕੇ ‘‘ਹਜ਼ੂਰ, ਮੈਂ ਜਾਵਾਂਗਾ’’) ਕਾਫ਼ੀ ਨਹੀਂ ਹੈ; ਸਾਨੂੰ ਉਹੀ ਕਰਨਾ ਚਾਹੀਦਾ ਹੈ ਜੋ ਪਿਤਾ ਸਾਨੂੰ ਕਰਨ ਲਈ ਕਹਿੰਦਾ ਹੈ (ਵੇਖੋ ਮੱਤੀ 7:21; ਲੂਕਾ 6:46)। ਖੁਦਾ ਅੱਜ ਵੀ ਆਪਣੀ ਫਸਲ ਲਈ ਮਜ਼ਦੂਰਾਂ ਨੂੰ ਬੁਲਾ ਰਿਹਾ ਹੈ (ਵੇਖੋ ਮੱਤੀ 9:36)। ਜੇ ਸਾਡਾ ਘਰ ਤੋਂ ਬਾਹਰ ਅਤੇ ਅੰਗੂੰਰੀ ਬਾਗ ਵਿਚ ਜਾਣ ਲਈ ਤੌਬਾ ਕਰਨਾ ਜ਼ਰੂਰੀ ਹੈ, ਤਾਂ ਆਓ ਅਸੀਂ ਤੌਬਾ ਕਰ ਲਈਏ

ਜਵਾਬਦੇਹੀ ਤੇ ਸਬਕ

(ਮੱਤੀ 21:33-46; ਮਰਕੁਸ 12:1-12; ਲੂਕਾ 20:9-19)

ਫਿਰ ਯਿਸੂ ਨੇ ਇਕ ਦ੍ਰਿਸ਼ਟਾਂਤ ਦੱਸਿਆ, ਜਿਸ ਤੋਂ ਪਤਾ ਲਗਦਾ ਹੈ ਕਿ ਧਾਰਮਿਕ ਆਗੂ ਕਿਵੇਂ ਅਮੀਰ ਹੋਣ ਅਤੇ ਆਪਣੀ ਸ਼ਾਨ ਵਧਾਉਣ ਲਈ ਆਪਣੀਆਂ ਰੱਦੀਆਂ ਦੀ ਵਰਤੋਂ ਕਰਦੇ ਹਨ। ਦ੍ਰਿਸ਼ਟਾਂਤ ਵਿਚ, ਉਸ ਨੂੰ ਮਾਰਨ ਦੇ ਉਨ੍ਹਾਂ ਦੇ ਖਤਰਨਾਕ ਇਗਦੇ ਵੀ ਉਜਾਗਰ ਹੋਏ।

ਸਵਾਲ

‘‘ਉਹ ਲੋਕਾਂ ਨੂੰ¹⁷ ਇਹ ਦ੍ਰਿਸ਼ਟਾਂਤ ਸੁਣਾਉਣ ਲਗਾ’’ (ਲੂਕਾ 20:9)। ‘‘ਇਕ ਹੋਰ ਦ੍ਰਿਸ਼ਟਾਂਤ ਸੁਣੋ ਜੋ ਇਕ ਘਰ ਦਾ ਮਾਲਕ ਸੀ ਜਿਹ ਨੇ ਅੰਗੂੰਰੀ ਬਾਗ ਲਾਇਆ ਅਤੇ ਉਹ ਦੇ ਚੁਫੇਰੇ ਵਾੜ ਲਾ ਦਿੱਤੀ ਅਤੇ ਉਸ ਵਿਚ ਰਸ ਲਈ ਇਕ ਚੁਬੱਚਾ ਕੱਢਿਆ ਅਤੇ ਬੁਰਜ ਉਸਾਰਿਆ॥’’ (ਮੱਤੀ 21:33)। ਦ੍ਰਿਸ਼ਟਾਂਤ ਵਿਚ ਉਸ ਸਮੇਂ ਹੋਣ ਵਾਲੀਆਂ ਆਮ ਗੱਲਾਂ ਸਨ: ਅੰਗੂੰਰੀ ਬਾਗ ਦੇ ਚੁਫੇਰੇ ਉਸ ਦੇ ਬਚਾਅ ਲਈ ਇਕ ਵਾੜ ਬਣਾਈ ਜਾਂਦੀ ਸੀ। ‘‘ਅੰਗੂੰਰ ਦਾ ਰਸ ਕੱਢਣ ਵਾਲੀ ਮਸ਼ੀਨ’’ ਉੱਪਰ ਥੱਲੇ ਚੱਟਾਨ ਵਿਚ ਪੁੱਟੇ ਗਏ ਟੱਬ ਵਰਗੇ ਦੋ ਚੁਬੱਚੇ ਹੁੰਦੇ ਸਨ। ਅੰਗੂੰਰ ਉੱਪਰਲੇ ਚੁਬੱਚੇ ਵਿਚ ਰੱਖ ਕੇ ਲਤਾੜੇ ਜਾਂਦੇ ਸਨ, ਜਿਨ੍ਹਾਂ ਦਾ ਰਸ ਨਿੱਕਲ ਕੇ ਹੇਠਾਂ ਵਾਲੇ ਚੁਬੱਚੇ ਵਿਚ ਡਿੱਗਦਾ ਸੀ, ਜਿੱਥੋਂ ਉਸਨੂੰ ਬਾਹਰ ਕੱਢ ਲਿਆ ਜਾਂਦਾ ਸੀ। ਬੁਰਜ ਤੇ ਚਬੂਤਰਾ ਹੁੰਦਾ ਸੀ, ਜਿੱਥੇ ਚੌਰਾਂ ਤੋਂ ਅੰਗੂੰਰੀ ਬਾਗ ਦੇ ਬਚਾਅ ਲਈ ਚੌਂਕੀਦਾਰ ਹੁੰਦੇ ਸਨ। ਇਨ੍ਹਾਂ ਗੱਲਾਂ ਨੂੰ ਵਿਸਤਾਰ ਨਾਲ ਦੱਸਣ ਦਾ ਕੋਈ ‘‘ਛੂੰਘਾ ਅਰਥ’’ ਨਹੀਂ ਹੈ; ਇਹ ‘‘ਸਿਰਫ਼ ਦ੍ਰਿਸ਼ਟਾਂਤ ਲਈ’’ ਹਨ।¹⁸

ਫਿਰ ਘਰ ਦਾ ਮਾਲਕ ‘‘ਉਹ (ਅੰਗੂੰਰੀ ਬਾਗ) ਨੂੰ ਮਾਲੀਆਂ ਦੇ ਹੱਥ ਸੌਂਪ ਕੇ ਪਰਦੇਸ ਚੱਲਿਆ ਗਿਆ॥’’ (ਮੱਤੀ 21:33)। ਆਮ ਤੌਰ ਤੇ ਬਾਹਰ ਜਾਣ ਵਾਲੇ ਮਾਲਕ ਆਪਣੀ ਜ਼ਮੀਨ ਜਾਇਦਾਦ ਕਿਸਾਨਾਂ ਦੇ ਸਾਹਮਣੇ ਕਰ ਦਿੱਤੇ ਸਨ, ਜਿਹੜੇ ਉਨ੍ਹਾਂ ਦੀ ਜ਼ਮੀਨ ਤੇ ਖੇਤੀਬਾੜੀ ਕਰਦੇ ਸਨ। ਇਸ ਮਾਲਕ ਨੇ ਆਪਣੇ ਠੇਕੇਦਾਰਾਂ ਨਾਲ ਫਸਲ ਵੰਡਣ ਦਾ ਇੰਤਜ਼ਾਮ ਕੀਤਾ: ਉਨ੍ਹਾਂ ਨੇ ਉਸ ਫਸਲ ਦਾ ਕੁਝ ਖਾਸ

ਹਿੱਸਾ ਦੇਣਾ ਸੀ (ਮਰਕੁਸ 12:2)। ਫਲ ਵਿਚ ਹਿੱਸੇਦਾਰ ਦੇਸ ਦੇ ਪ੍ਰਮੁੱਖ ਆਗੂ ਸਨ। ਇਨ੍ਹਾਂ ਲੋਕਾਂ ਤੇ ਇਸ ਗੱਲ ਦੀ ਜ਼ਿੰਮੇਵਾਰੀ ਸੀ ਕਿ ਭੁਦਾ ਦੀ ਮੀਰਾਸ ਨਾਲ ਕਿਵੇਂ ਸਲੂਕ (ਜਾਂ ਬਦਸਲੂਕੀ) ਕਰਦੇ ਹਨ। ਲੂਕਾ ਦੇ ਵਿਰਤਾਂਤ ਮੁਤਾਬਿਕ, ਮਾਲਕ “ਬਹੁਤ ਦਿਨਾਂ ਲਈ ਪਰਦੇਸ ਚਲਿਆ ਗਿਆ” (ਲੂਕਾ 20:9)। ਠਹਿਰਾਏ ਹੋਏ ਆਗੂ ਕਈ ਸਦੀਆਂ ਤਕ ਭੁਦਾ ਦੇ ਅੰਗੂਰੀ ਬਾਗਾ ਅਰਥਾਤ ਇਸਰਾਈਲ ਲਈ ਜ਼ਿੰਮੇਵਾਰ ਸਨ।¹⁹

“ਜਾਂ ਫਲਾਂ ਦੀ ਰੁਤ ਨੇੜੇ ਆਈ” (ਮੱਤੀ 21:34), ਤਾਂ ਮਾਲਕ ...

... ਨੇ ਰੁੱਤ ਸਿਰ ਇਕ ਨੌਕਰ ਨੂੰ ਮਾਲੀਆਂ ਕੋਲ ਘੱਲਿਆ ਜੋ ਉਹ ਮਾਲੀਆਂ ਤੋਂ ਬਾਗ ਦੇ ਫਲ ਵਿੱਚੋਂ ਭੁਲ ਲਵੇ। ਅਤੇ ਉਨ੍ਹਾਂ ਉਸ ਨੂੰ ਫੜ ਕੇ ਕੁੱਟਿਆ ਅਰ ਸੱਖਣੇ ਹੱਥ ਮੋੜ ਦਿੱਤਾ। ਉਸ ਨੇ ਇਕ ਹੋਰ ਨੌਕਰ ਉਨ੍ਹਾਂ ਦੇ ਕੋਲ ਘੱਲਿਆ ਅਤੇ ਉਨ੍ਹਾਂ ਉਹ ਦਾ ਸਿਰ ਭੰਨਿਆ ਅਤੇ ਉਹ ਦੀ ਪਤ ਲਾਹ ਦਿੱਤੀ।²⁰ ਫੇਰ ਉਸ ਨੇ ਇਕ ਹੋਰ ਘੱਲਿਆ ਅਤੇ ਉਨ੍ਹਾਂ ਉਹ ਨੂੰ ਮਾਰ ਸੁੱਟਿਆ ਅਰ ਉਸ ਨੇ ਹੋਰ ਬਹੁਤ ਸਾਰੇ ਘੱਲੇ ਅਤੇ ਉਨ੍ਹਾਂ ਨੇ ਕਈਆਂ ਨੂੰ ਕੁੱਟਿਆ ਅਰ ਕਈਆਂ ਨੂੰ ਮਾਰ ਦਿੱਤਾ (ਮਰਕੁਸ 12:2-5)।

ਕਿਸਾਨ ਦੇ ਨੌਕਰਾਂ ਨਾਲ ਇਹ ਜਾਲਿਮਾਨਾ ਵਿਹਾਰ ਭੁਦਾ ਦੇ ਨਈਆਂ ਨਾਲ ਬਦਸਲੂਕੀ ਦਾ ਸੰਕੇਤ ਸੀ। ਉਨ੍ਹਾਂ ਨੂੰ ਸਧਾਰਣ ਅਰਥ ਵਿਚ ਯਹੂਦੀ ਕੌਮ ਅਤੇ ਖਾਸ ਅਰਥ ਵਿਚ ਯਹੂਦੀ ਆਗੂਆਂ ਵੱਲੋਂ ਸਤਾਇਆ ਗਿਆ ਸੀ (ਨਹਮਯਾਹ 9:26; ਯਿਰਮਯਾਹ 7:25, 26; ਮੱਤੀ 23:34; ਰਸੂਲਾਂ ਦੇ ਕੰਮ 7:52; ਇਬਰਾਨੀਆਂ 11:36-38)।

ਹੈਰਾਨ ਕਿਸਾਨ ਨੇ ਕਿਹਾ, ‘ਮੈਂ ਕੀ ਕਰਾਂ? ਮੈਂ ਆਪਣੇ ਪਿਆਰੇ ਪੁੱਤਰ ਨੂੰ ਘੱਲਾਂਗਾ, ਕੀ ਜਾਣੀੰਦੇ ਭਈ ਉਹ ਉਸ ਦਾ ਲਿਹਾਜ਼ ਕਰਨ’ (ਲੂਕਾ 20:13); ‘ਉਸ ਕੋਲ ਇਕ ਰਹਿੰਦਾ ਸੀ, ਉਸ ਦਾ ਪਿਆਰਾ ਪੁੱਤਰ’ (ਮਰਕੁਸ 12:6)। ਯਕੀਨਨ ਹੀ ਉਹ ਉਸ ਦੇ ਪੁੱਤਰ ਦਾ ਮਾਣ ਰੱਖਣਗੇ (ਮਰਕੁਸ 12:6); ਇਹ ਸਮਝ ਤੋਂ ਬਾਹਰ ਸੀ ਕਿ ਉਨ੍ਹਾਂ ਨੇ ਉਸ ਦਾ ਮਾਣ ਨਹੀਂ ਰੱਖਿਆ। ਇਸ ਲਈ “ਓੜਕ ਉਸ ਨੇ ਉਹ ਨੂੰ ਵੀ ਉਨ੍ਹਾਂ ਕੋਲ ਘੱਲਿਆ” (ਮਰਕੁਸ 12:6)। ‘ਪਿਆਰਾ ਪੁੱਤਰ’ ਵਾਕ ਕਹਾਣੀ ਵਿਚ ਇਸ ਕਿਰਦਾਰ ਦੀ ਪਹਿਚਾਣ ਅਸਾਨ ਬਣਾ ਦਿੰਦਾ ਹੈ; ਪੁੱਤਰ ਭੁਦ ਯਿਸੂ ਹੀ ਹੈ (ਮੱਤੀ 17:5; ਲੂਕਾ 3:22)।

‘ਪਰ ਮਾਲੀਆਂ ਨੇ ਜਾਂ ਉਹ ਦੇ ਪੁੱਤਰ ਨੂੰ ਵੇਖਿਆ ਤਾਂ ਆਪੇ ਵਿਚ ਕਿਹਾ, ਵਾਰਸ ਇਹੋ ਹੈ, ਆਓ ਇਹ ਨੂੰ ਮਾਰ ਸੁੱਟੀਏ ਅਤੇ ਉਹ ਦਾ ਵਿਰਸਾ ਸਾਂਭ ਲਈਏ’ (ਮੱਤੀ 21:38)। ਇਹ ਸਪੱਸ਼ਟ ਕਾਰਣ ਸਾਨੂੰ ਅੰਜੀਬ ਲਗਦਾ ਹੈ; ਪਰ ਭੁਲ ਵਿਦਵਾਨਾਂ ਮੁਤਾਬਿਕ, ‘ਯਹੂਦੀ ਸ਼ਰੂ ਦੇ ਮੁਤਾਬਿਕ ਕਿਸੇ ਵਾਰਸ ਵੱਲੋਂ ਜ਼ਮੀਨ ਜਾਇਦਾਦ ਦੇ ਕਿਸੇ ਟੁਕੜੇ ਦਾ ਹੱਕ ਨਾ ਜਤਾਉਣ ਤੇ ਉਹ ਟੁਕੜਾ ਲਾਵਾਰਸ ਐਲਾਨਿਆ ਜਾ ਸਕਦਾ ਸੀ।’²¹ ਮਾਲੀਆਂ ਕੋਲ ਉਹ ਜ਼ਮੀਨ ਇੰਨੇ ਸਮੇਂ ਤੋਂ ਸੀ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਹੀ ਇਸਦਾ ਮਾਲਕ ਸਮਝ ਲਿਆ ਸੀ। ਇਸੇ ਤਰ੍ਹਾਂ, ਯਹੂਦੀ ਯਾਜਕਪੁਣਾ ਇਹ ਭੁੱਲ ਗਿਆ ਸੀ ਕਿ ਓਹ ਭੁਦਾ ਦੇ ਸੇਵਕ ਹਨ, ਜਿਨ੍ਹਾਂ ਨੂੰ ਉਸ ਦੀ ਮਰਜ਼ੀ ਨੂੰ ਪੂਰਾ ਕਰਨ ਦਾ ਕੰਮ ਦਿੱਤਾ ਗਿਆ ਸੀ, ਪਰ ਓਹ ਤਾਂ ਇਹ ਸਮਝ ਬੈਠੇ ਸਨ ਕਿ ਇਸਰਾਈਲੀ ਕੌਮ ਉਨ੍ਹਾਂ ਦੀ ਜਾਇਦਾਦ ਹੈ।

ਦ੍ਰਿਸ਼ਟਾਂਤ ਵਿਚ, ਮਾਲੀਆਂ ਨੇ ਆਪਣੀ ਖਤਰਨਾਕ ਯੋਜਨਾ ਨੂੰ ਅੰਜਾਮ ਦਿੱਤਾ: ‘ਉਨ੍ਹਾਂ ਉਸ [ਪੁੱਤਰ] ਨੂੰ ਫੜਿਆ ਅਰ ਬਾਗੋਂ ਬਾਹਰ ਕੱਢ ਕੇ ਮਾਰ ਸੁੱਟਿਆ’ (ਮੱਤੀ 21:39)। ਭੁਲ ਹੀ ਦਿਨਾਂ ਵਿਚ ਮਸੀਹ ਨੂੰ ਯਹੁਸ਼ਲਮ ਸ਼ਹਿਰ ਦੇ ਬਾਹਰ ਲਿਜਾ ਕੇ ਸਲੀਬ ਤੇ ਚੜ੍ਹਾਇਆ ਜਾਣਾ ਸੀ (ਵੇਖੋ ਇਬਰਾਨੀਆਂ 13:12)।

ਜਿਸੂ ਇਕ ਹੋਰ ਸਵਾਲ ਪੁੱਛਣ ਲਈ ਤਿਆਰ ਸੀ। ਉਸ ਨੇ ਆਪਣੇ ਸੁਣਨ ਵਾਲਿਆਂ ਤੋਂ ਪੁੱਛਿਆ, ‘‘ਮੈਂ ਜਦ ਬਾਗ ਦਾ ਮਾਲਕ ਆਵੇਗਾ ਤਦ ਉਨ੍ਹਾਂ ਮਾਲੀਆਂ ਨਾਲ ਕੀ ਕਰੇਗਾ?’’ (ਮੱਤੀ 21:40)।

ਜਵਾਬ

ਇਹ ਇਕ ਹੋਰ ਅਸਾਨ ਸਵਾਲ ਸੀ, ਜਿਸਦਾ ਜਵਾਬ ਦਿੱਤਾ ਜਾਣਾ ਸੀ। ਉਨ੍ਹਾਂ ਨੇ ਜਵਾਬ ਦਿੱਤਾ,²² ‘‘ਓਹ ਉਨ੍ਹਾਂ ਬੁਰਿਆਰਾਂ ਦਾ ਬੁਰੀ ਤਰ੍ਹਾਂ ਨਾਸ ਕਰੂ ਅਤੇ ਅੰਗੂਰੀ ਬਾਗ ਹੋਰਨਾਂ ਮਾਲੀਆਂ ਨੂੰ ਸੌਂਪੇਗਾ ਜੋ ਰੁਤ ਸਿਰ ਉਸ ਨੂੰ ਫਲ ਪੁਚਾਉਣਗੇ’’ (ਮੱਤੀ 21:41)।

ਫਿਰ ਮਸੀਹ ਨੇ ਉਨ੍ਹਾਂ ਦੇ ਜਵਾਬ ਵਿਚ ਪਾਈ ਜਾਣ ਵਾਲੀ ਸੱਚਾਈ ਦੱਸੀ: ‘‘ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ ਜੋ ਪਰਮੇਸ਼ੁਰ ਦਾ ਰਾਜ ਤੁਹਾਥੋਂ ਖੋਹਿਆ ਅਤੇ ਪਰਾਈ ਕੌਮ ਨੂੰ ਜਿਹੜੀ ਉਹ ਦਾ ਫਲ ਦੇਵੇ ਦਿੱਤਾ ਜਾਵੇਗਾ’’²³ (ਮੱਤੀ 21:43)। ਆਇਤ 41 ਵਿਚ ‘‘ਹੋਰਨਾਂ ਮਾਲੀਆਂ’’ ਅਤੇ ਆਇਤ 43 ਵਿਚ ‘‘ਪਰਾਈ ਕੌਮ’’ ਗੈਰਕੌਮਾਂ ਨੂੰ ਆਖਿਆ ਗਿਆ ਹੈ। ਯਹੂਦੀਆਂ ਵੱਲੋਂ ਇੰਜੀਲ ਨੂੰ ਠੁਕਰਾ ਦੇਣ ਤੇ ਖੁਦਾ ਦੇ ਦੂਤਾਂ ਨੇ ਪਰਾਈਆਂ ਕੌਮਾਂ ਵੱਲ ਮੂੰਹ ਫੇਰ ਲੈਣਾ ਸੀ (ਵੇਖੋ ਰਸੂਲਾਂ ਦੇ ਕੰਮ 13:46; 18:6)। ਜਿਸੂ ਦੇ ਸੁਣਨ ਵਾਲਿਆਂ ਨੇ ਮਸੀਹ ਦੇ ਸ਼ਬਦ ਪੂਰੀ ਤਰ੍ਹਾਂ ਨਹੀਂ ਸਮਝੇ ਸਨ, ਪਰ ਓਹ ਇੰਨਾ ਜ਼ਰੂਰ ਸਮਝ ਗਏ ਸਨ ਕਿ ਉਨ੍ਹਾਂ ਦੀ ਕੌਮ ਦੇ ਭਿਆਨਕ ਭਵਿੱਖ ਦੀ ਨਿਊਵਟ ਕੀਤੀ ਗਈ ਹੈ। ਓਹ ਪੁਕਾਰ ਉੱਠੇ, ‘‘ਰੱਬ ਨਾ ਕਰੋ! ’’ (ਲੂਕਾ 20:16)।²⁴

ਇਹ ਢੁੱਖ ਦੀ ਗੱਲ ਹੋਣੀ ਸੀ, ਕਿਉਂਕਿ ਖੁਦਾ ਦੇ ‘‘ਮਾਲੀਆਂ’’ (ਯਹੂਦੀ ਆਗੂਆਂ) ਨੇ ਹੀ ਉਸਦੇ ਪੁੱਤਰ ਨੂੰ ਮਾਰਨ ਲਈ ਠਾਣ ਲਿਆ ਸੀ। ਇਹ ਹੋਣ ਦੇ ਸਬੂਤ ਦੇ ਤੌਰ ਤੇ, ਮਸੀਹ ਨੇ ਮਸੀਹਾ ਨਾਲ ਸਬੰਧਿਤ ਇਕ ਮਸ਼ਹੂਰ ਜ਼ਬੂਰ, ਜ਼ਬੂਰ 118 ਵਿਚ ਹਵਾਲਾ ਦਿੱਤਾ: ‘‘ਜਿਸ ਪੱਥਰ ਨੂੰ ਰਾਜਾਂ ਨੇ ਰੱਦਿਆ, ਸੋਈ ਬੂਜੇ ਦਾ ਸਿਰਾ ਹੋ ਗਿਆ? ’’ (ਮੱਤੀ 21:42)। ਯਹੂਦੀ ਸਿੱਖਿਅਕਾਂ ਅਤੇ ਆਗੂਆਂ ਦੇ ਮਨ ਵਿਚ ਪਹਿਲਾਂ ਤੋਂ ਹੀ ਭਰਿਆ ਹੋਇਆ ਸੀ ਕਿ ਮਸੀਹਾ ਕੋਈ ਸ਼ਾਹੀ ਸੈਨਿਕ ਆਗੂ ਹੋਵੇਗਾ। ਇਹ ਉਦਾਹਰਣ ਉਨ੍ਹਾਂ ਮੂਰਖ ਰਾਜ ਮਿਸਤਰੀਆਂ ਦੀ ਸੀ, ਜਿਨ੍ਹਾਂ ਨੇ ਉਸੇ ਪੱਥਰ ਨੂੰ, ਜਿਹੜਾ ਭਵਨ (ਰਾਜ) ਨੂੰ ਬਣਾਉਣ ਲਈ ਜ਼ਰੂਰੀ ਸੀ, ਸੁੱਟ ਦਿੱਤਾ।²⁵

‘‘ਬੂਜੇ ਦੇ ਸਿਰੇ ਦਾ ਪੱਥਰ’’ ਰੱਦਣ ਵਾਲਿਆਂ ਦਾ ਕੀ ਬਣੇਗਾ? ਮਸੀਹਾ ਨੇ ਕਿਹਾ, ‘‘ਜੋ ਕੋਈ ਇਸ ਪੱਥਰ ਉੱਤੇ ਡਿੱਗੇਗਾ ਸੋ ਚੂਰ ਚੂਰ ਹੋ ਜਾਵੇਗਾ ਪਰ ਜਿਹ ਦੇ ਉੱਤੇ ਇਹ ਡਿੱਗੇ ਉਹ ਨੂੰ ਪੀਹ ਸੁੱਟੇਗਾ’’ (ਮੱਤੀ 21:44)। ‘‘ਜਿਵੇਂ ਪੱਥਰ ਤੇ ਡਿੱਗਾ ਕੋਈ ਭਾਂਡਾ ਟੁੱਟ ਜਾਂਦਾ ਹੈ ਅਤੇ ਜਿਵੇਂ ਡਿੱਗਣ ਵਾਲੇ ਪੱਥਰ ਦੇ ਹੇਠਾਂ ਆਉਣ ਵਾਲੀ ਚੀਜ਼ ਪਿਸ ਜਾਂਦੀ ਹੈ, ਉਵੇਂ ਹੀ ਉਸ ਦੇ ਰੱਦ ਕਰਨ ਵਾਲਿਆਂ ਨਾਲ ਯਿਸੂ ਮਸੀਹ ਨੇ ਕਰਨਾ ਸੀ।’’²⁶

ਯਿਸੂ ਦੇ ਦੋਸਤਾਂ ਨੂੰ ਹਰੇਕ ਦਿੱਸਟਾਂਤ ਦੀ ਸਮਝ ਨਹੀਂ ਆਉਂਦੀ ਸੀ (ਲੂਕਾ 8:9); ਪਰ ਇਸ ਵਾਰ ਉਸਦੇ ਦੁਸ਼ਮਣਾਂ ਨੂੰ ਵੀ ਇਸਦੀ ਪ੍ਰਾਸੰਗਿਕਤਾ ਬਣਾਉਣ ਵਿਚ ਅੱਖਿਆਈ ਨਹੀਂ ਹੋਈ: ‘‘ਜਾਂ ਪ੍ਰਾਣ ਜਾਜਕਾਂ ਅਤੇ ਛਗੀਸੀਆਂ ਨੇ ਉਹ ਦੇ ਦਿੱਸਟਾਂਤ ਸੁਣੇ ਤਾਂ ਮਲੂਮ ਕੀਤਾ ਜੋ ਉਹ ਸਾਡੇ ਹੀ ਹੱਕ ਵਿਚ ਆਖਦਾ ਹੈ’’ (ਮੱਤੀ 21:45)। ਹੋ ਸਕਦਾ ਹੈ ਕਿ ਉਨ੍ਹਾਂ ਨੂੰ ਸਾਰੀਆਂ ਗੱਲਾਂ ਸਮਝ ਨਾ ਆਈਆਂ ਹੋਣ, ਪਰ ਉਹ ਘੱਟ ਤੋਂ ਘੱਟ ਇੰਨਾ ਤਾਂ ਜਾਣਦੇ ਹੀ ਸਨ ਕਿ ਇਹ ਕਹਾਣੀਆਂ ਉਨ੍ਹਾਂ ਵੱਲ ਇਸ਼ਾਰਾ ਕਰਦੀਆਂ ਹਨ ਅਤੇ ਕਿਸੇ ਵੀ ਤਰ੍ਹਾਂ ਉਨ੍ਹਾਂ ਦੀ ਸਲਾਹਾ ਨਹੀਂ ਕੀਤੀ ਗਈ ਹੈ। ਉਨ੍ਹਾਂ ਦੀ ਨਫਰਤ ਵੱਧਦੀ ਗਈ, ਉਨ੍ਹਾਂ ਨੇ ਉਸ ਨੂੰ ‘‘ਰੱਬ ਪਾਉਣਾ ਚਾਹਿਆ’’ (ਲੂਕਾ 20:19)। ਪਰ ਇਕ ਵਾਰ ਫਿਰ ਉਹ ਉਨ੍ਹਾਂ ਲੋਕਾਂ ਤੋਂ ਡਰ ਗਏ²⁷ ਜੋ ‘‘ਉਸ ਨੂੰ ਨਬੀ ਮੰਨਦੇ ਸਨ’’ (ਮੱਤੀ 21:46)।

ਸ਼ਲਾਘਾ ਅਤੇ ਤਿਆਰੀ ਦਾ ਸਬਕ (ਮੱਤੀ 22:1-14)

ਫਿਰ ਯਿਸੂ ਨੇ ਆਪਣਾ ਤੀਜਾ ਦ੍ਰਿਸ਼ਟਾਂਤ ਅਰਥਾਤ ਬਾਦਸ਼ਾਹ ਦੇ ਪੁੱਤਰ ਦੇ ਵਿਆਹ ਦੇ ਭੋਜ ਦਾ ਦ੍ਰਿਸ਼ਟਾਂਤ ਕਿਹਾ। ਇਹ ਕਈ ਹਫ਼ਤੇ ਪਹਿਲਾਂ ਦੱਸੇ ਗਏ ਮਸੀਹ ਦੇ ਭੋਜ ਦੇ ਦ੍ਰਿਸ਼ਟਾਂਤ ਵਰਗਾ ਹੀ ਹੈ (ਲੁਕਾ 14: 16-24), ਪਰ ਕੁਝ ਭਿੰਨਤਾਵਾਂ ਹਨ। ਪਹਿਲਾ ਦ੍ਰਿਸ਼ਟਾਂਤ ਰਾਜ ਦੇ ਲੋਕ ਹੋਣ ਦੇ ਖੁਦਾ ਦੇ ਸੱਦੇ ਨੂੰ ਠੁਕਰਾਉਣ ਦੀ ਮੂਰਖਤਾ ਤੇ ਸੀ²⁸ ਇਸ ਦ੍ਰਿਸ਼ਟਾਂਤ ਦਾ ਮੁੱਖ ਮਕਸਦ ਯਹੂਦੀ ਯਾਜਕਪੁਣੇ ਦੀ ਬੁਰਾਈ ਨੂੰ ਉਜਾਗਰ ਕਰਨਾ ਅਤੇ ਉਨ੍ਹਾਂ ਦੇ ਕੰਮਾਂ ਦੇ ਗੰਭੀਰ ਨਤੀਜਿਆਂ ਨੂੰ ਵਿਖਾਉਣਾ ਹੈ। ਇਹ ਦ੍ਰਿਸ਼ਟਾਂਤ ਅਸਾਧਾਰਨ ਹੈ, ਕਿਉਂਕਿ ਇਹ ਇਕ ਦੋਹਰਾ ਦ੍ਰਿਸ਼ਟਾਂਤ ਹੈ: ਪਹਿਲਾ ਭਾਗ ਯਿਸੂ ਦੇ ਦੁਸ਼ਮਣਾਂ ਲਈ ਸੀ, ਪਰ ਅਸਲ ਵਿਚ ਯਿਸੂ ਦੇ ਚੇਲਿਆਂ ਲਈ ਸਬਕ ਸੀ।

ਸ਼ਲਾਘਾ ਤੇ ਸਬਕ

ਦ੍ਰਿਸ਼ਟਾਂਤ ਦੇ ਪਹਿਲੇ ਹਿੱਸੇ ਵਿਚ, ਇਕ ਬਾਦਸ਼ਾਹ ਨੇ ‘‘ਆਪਣੇ ਪੁੱਤਰ ਦਾ ਵਿਆਹ ਕੀਤਾ’’ (ਮੱਤੀ 22:2)। ਇਸ ਵਿਚ ਬਾਦਸ਼ਾਹ ਖੁਦਾ ਹੈ, ਪੁੱਤਰ ਯਿਸੂ ਅਤੇ ਵਿਆਹ ਦਾ ਭੋਜ ਮਸੀਹਾ ਦੇ ਰਾਜ ਦੀਆਂ ਅਣਗਿਣਤ ਬਰਕਤਾਂ ਹਨ²⁹ ਜਦੋਂ ਭੋਜ ਤਿਆਰ ਹੋ ਗਿਆ, ਤਾਂ ਬਾਦਸ਼ਾਹ ਨੇ ਸੱਦੇ ਹੋਏ ਮਹਿਮਾਨਾਂ ਨੂੰ ਸੱਦਣ ਲਈ ਆਪਣੇ ਚਾਕਰਾਂ ਨੂੰ ਭੇਜਿਆ (ਆਇਤਾਂ 3, 4)। ਸੱਦੇ ਹੋਏ ਮਹਿਮਾਨ ਆਮ ਤੌਰ ਤੇ ‘‘ਪਾਰਮਿਕ’’ ਯਹੂਦੀ ਅਤੇ ਖਾਸ ਕਰਕੇ ਯਹੂਦੀ ਆਗੂ ਸਨ। ਕੁਝ ਮਹਿਮਾਨਾਂ ਨੇ ਸੱਦੇ ਨੂੰ ਨਜ਼ਰ ਅੰਦਾਜ਼ ਕਰਨ ਦਿੱਤਾ, ਜਦਕਿ ਦੂਜਿਆਂ ਨੇ ਚਾਕਰਾਂ ਨਾਲ ਦੁਰਵਿਹਾਰ ਕਰਕੇ ਉਨ੍ਹਾਂ ਨੂੰ ਮਾਰ ਸੁੱਟਿਆ (ਆਇਤਾਂ 3, 5, 6)। ਦੁਸ਼ਟ ਮਾਲੀਆਂ ਦੇ ਦ੍ਰਿਸ਼ਟਾਂਤ ਦੇ ਵਾਂਗ, ਯਹੂਦੀ ਆਗੂਆਂ ਨੇ ਖੁਦਾ ਦੇ ਢੂਤਾਂ ਅਰਥਾਤ ਨਈਆਂ ਨਾਲ ਇਸੇ ਤਰ੍ਹਾਂ ਹੀ ਕੀਤਾ ਸੀ।

ਇਸ ਜਵਾਬ ਨਾਲ ‘‘ਬਾਦਸ਼ਾਹ ਨੂੰ ਛੋਧ ਆਇਆ ਅਤੇ ਉਸ ਨੇ ਆਪਣੀਆਂ ਛੌਜਾਂ ਪੱਲ ਕੇ ਉਨ੍ਹਾਂ ਖੂਨੀਆਂ ਦਾ ਨਾਸ ਕਰ ਦਿੱਤਾ ਅਰ ਉਨ੍ਹਾਂ ਦਾ ਸ਼ਹਿਰ ਢੁਕ ਸੁੱਟਿਆ’’ (ਆਇਤ 7) ਟੀਕਾਕਾਰ ਆਮ ਤੌਰ ਤੇ ਇਸ ਗੱਲ ਨਾਲ ਸਹਿਮਤ ਹੁੰਦੇ ਹਨ ਕਿ ਇਨ੍ਹਾਂ ਸ਼ਬਦਾਂ ਵਿਚ ਯਿਸੂ ਨੇ 70 ਈਸਵੀ ਦੇ ਯਰੂਸਲਾਮ ਦੀ ਬਰਬਾਦੀ ਦੀ ਨਬੂਵਤ ਕੀਤੀ ਸੀ³⁰ ਇਸ ਬਾਰੇ ਮੱਤੀ 24 ਅਧਿਆਇ ਵਿਚ ਬਾਅਦ ਵਿਚ ਵਿਸਤਾਰ ਦਿੱਤਾ ਜਾਵੇਗਾ। ਇਹ ਮੰਨਦੇ ਹੋਏ ਕਿ ਵਿਦਵਾਨ ਸਹੀ ਹਨ, ਧਿਆਲ ਦਿਓ ਕਿ ਮਸੀਹ ਨੇ ਯਰੂਸਲਾਮ ਨੂੰ ‘‘ਮੇਰਾ ਸ਼ਹਿਰ’’ ਜਾਂ ‘‘ਸਾਡਾ ਸ਼ਹਿਰ’’ ਦੀ ਥਾਂ ‘‘ਉਨ੍ਹਾਂ ਦਾ ਸ਼ਹਿਰ’’ ਕਿਹਾ। ਇਕ ਕੌਮ ਦੇ ਰੂਪ ਵਿਚ ਯਿਸੂ ਨੂੰ ਠੁਕਰਾ ਕੇ ਨਾ ਤਾਂ ਯਹੂਦੀ (ਯੂਹੇਨਾ 1: 11), ਖੁਦਾ ਦੇ ਚੁਣੇ ਹੋਏ ਲੋਕ ਰਹੇ (ਹੋਮੀਆਂ 2: 28, 29; 10: 12; ਗਲਾਤੀਆਂ 3: 28; ਪ੍ਰਕਾਸ਼ ਦੀ ਪੋਥੀ 2: 9; 3: 9) ਅਤੇ ਨਾ ਯਰੂਸਲਾਮ ਹੀ ‘‘ਪਰਮੇਸ਼ੁਰ ਦਾ ਸ਼ਹਿਰ’’ ਰਿਹਾ।

ਫਿਰ ਬਾਦਸ਼ਾਹ ਨੇ ਆਪਣੇ ਚਾਕਰਾਂ ਨੂੰ ਹਰ ਥਾਂ ਜਾ ਕੇ ਆਪਣੀ ਦਾਅਵਤ ਵਿਚ ਸਾਰੇ ਲੋਕਾਂ ਨੂੰ ਸੱਦਣ ਲਈ ਕਿਹਾ (ਮੱਤੀ 22:8, 9)। ਢੂਤ ‘‘ਰਸਤਿਆਂ ਉੱਤੇ ਬਾਹਰ ਜਾ ਕੇ ਬੁਰੇ ਭਲੇ ਜਿੰਨੇ ਮਿਲ੍ਹ ਸਭਨਾਂ ਨੂੰ ਇਕੱਠੇ ਕਰ ਲਿਆਏ ਅਤੇ ਵਿਆਹ ਵਾਲਾ ਘਰ ਮੇਲੀਆਂ ਨਾਲ ਭਰ ਗਿਆ’’ (ਆਇਤ 10)। ‘‘ਬੁਰੇ ਭਲੇ’’ ‘‘ਮਸੂਲੀਆਂ ਅਤੇ ਪਾਪੀਆਂ’’ (ਮੱਤੀ 9: 11), ਜਿਨ੍ਹਾਂ ਨੇ ‘‘ਖੁਸ਼ੀ ਨਾਲ ਉਹ ਦੀ ਸੁਣੀ’’ (ਮਰਕੁਸ 12: 37) ਅਤੇ ਲਗਭਗ ਹਰ ਪਰਾਈ ਕੌਮ (ਮੱਤੀ 21: 43)। ਇਸ ਵਿਚ ਸ਼ਾਮਲ ਸੀ। ਇਕ ਵਾਰ ਫੇਰ, ਯਿਸੂ ਨੇ ਉੱਚੇ ਥਾਵਾਂ ਤੇ ਬੈਠੇ ਹੋਏ ਯਹੂਦੀ ਆਗੂਆਂ ਵੱਲ ਇਸ਼ਾਰਾ ਕੀਤਾ ਕਿ ਉਨ੍ਹਾਂ ਨੂੰ ਠੁਕਰਾ ਦਿੱਤਾ ਜਾਵੇਗਾ, ਕਿਉਂਕਿ ਉਨ੍ਹਾਂ ਨੇ ਉਸ ਨੂੰ ਠੁਕਰਾਇਆ, ਜਦਕਿ ‘‘ਆਮ’’ ਲੋਕਾਂ ਨੂੰ ਜਿਨ੍ਹਾਂ ਨੇ ਉਸ ਨੂੰ ਕਬੂਲ ਕਰਨਾ ਸੀ, ਕਬੂਲ ਕੀਤਾ ਗਿਆ।

ਤਿਆਰੀ ਦਾ ਸਬਕ

ਵਿਰਤਾਂਤ ਦੇ ਦੂਜੇ ਭਾਗ ਵਿਚ, ਜਦ ਬਾਦਸ਼ਾਹ ਭੋਜਨ ਵਾਲੇ ਕਮਰੇ ਵਿਚ ਆਇਆ, ਤਾਂ ਉਸ ਨੇ ਇਕ ਬੰਦੇ ਨੂੰ ਵਿਆਹ ਵਾਲੇ ਕੱਪੜੇ ਨਾ ਪਹਿਣੇ ਹੋਏ ਵੇਖਿਆ (ਆਇਤ 11) ਉਸ ਨੇ ਉਸ ਬੰਦੇ ਨੂੰ ਝਿੜਕਿਆ ਅਤੇ ਉਸ ਨੂੰ ਧੱਕੇ ਮਰਵਾ ਕੇ ਉੱਥੋਂ ਬਾਹਰ ਕੱਢਵਾ ਦਿੱਤਾ (ਆਇਤਾਂ 12, 13)। ਬਹੁਤ ਸਾਰੇ ਲੋਕ ਕਹਾਣੀ ਦੇ ਇਸ ਭਾਗ ਤੋਂ ਪਰੋਸ਼ਾਨ ਹੋ ਜਾਂਦੇ ਹਨ। ਕੁਝ ਲੋਕ ਵਿਰੋਧ ਕਰਦੇ ਹਨ ਕਿ ਕਿਸੇ ਨੂੰ ‘‘ਸਿਰਫ ਚੰਗੇ ਕੱਪੜੇ ਨਾ ਹੋਣ ਦੇ ਕਾਰਣ’’ ਇਸ ਤਰ੍ਹਾਂ ਝਿੜਕਣਾ ਸਹੀ ਨਹੀਂ ਹੈ। ਐਡ. ਐਂਡ. ਬਰੁਸ ਨੇ ਦ ਹਾਰਡ ਸੈਟਿੰਗ ਆਫ ਜੀਜ਼ਸ ਤੇ ਆਪਣੀ ਕਿਤਾਬ ਵਿਚ ਮੱਤੀ 22: 11-14 ਨੂੰ ਸ਼ਾਮਲ ਕੀਤਾ ਹੈ।³¹ ਬਰੁਸ ਨੇ ਵਿਖਾਇਆ ਹੈ ਕਿ ਅਸੀਂ ਹਰ ਹਾਲਾਤ ਤੋਂ ਵਾਕਫ ਨਹੀਂ ਹਾਂ, ਪਰ ‘‘ਇਹ ਸੰਕੇਤ ਕਿ ਉਸ ਬੰਦੇ ਨੇ ਢੁਕਵੇਂ ਕੱਪੜੇ ਨਹੀਂ ਪਾਏ ਹੋਏ ਸਨ, ਜਦੋਕਿ ਉਹ ਢੁਕਵੇਂ ਕੱਪੜੇ ਪਾ ਕੇ ਆ ਸਕਦਾ ਸੀ ਜਦ ਉਸ ਨੂੰ ਆਪਣੀ ਨਾਕਾਮੀ [ਬਾਰੇ ਪੁੱਛਿਆ ਗਿਆ] ਤਾਂ ਉਸ ਕੋਲ ਕੋਈ ਬਹਾਨਾ ਨਹੀਂ ਸੀ; ਉਸਦਾ ‘ਮੂੰਹ ਬੰਦ’ ਸੀ।’’³²

ਉਸ ਸਮੇਂ ਅਤੇ ਹੁਣ ਦੇ ਯਿਸੂ ਦੇ ਹਰ ਸੁਣਨ ਵਾਲੇ ਲਈ ਇਹ ਸਬਕ ਹੈ ਕਿ ਖੁਦਾ ਦੀਆਂ ਬਰਕਤਾਂ ਸ਼ਰਤਾਂ ਮੁਤਾਬਿਕ ਨਹੀਂ, ਬਲਕਿ ਉਸੇ ਦੀਆਂ ਸ਼ਰਤਾਂ ਮੁਤਾਬਿਕ ਮਿਲ ਸਕਦੀਆਂ ਹਨ। ਮਸੀਹ ਨੇ ਸਿੱਟਾ ਕੱਢਿਆ, ‘‘ਕਿਉਂ ਜੋ ਸੱਦੇ ਹੋਏ ਤਾਂ ਬਹੁਤ ਹਨ ਪਰ ਚੁਣੇ ਹੋਏ ਥੋੜੇ’’ (ਆਇਤ 14)। ਭੋਜ ਤੇ ਸੱਦੇ ਹੋਇਆਂ ਅਤੇ ਅਸਲ ਵਿਚ ਭੋਜ ਦਾ ਅਨੰਦ ਲੈਣ ਵਾਲਿਆਂ ਵਿਚ ਬਹੁਤ ਫਰਕ ਹੈ। ਸਾਨੂੰ ਖੁਦਾ ਦੀ ਮਰਜ਼ੀ ਪੂਰੀ ਕਰਕੇ ਭੋਜ ਲਈ ਤਿਆਰੀ ਕਰਨ ਦੀ ਲੋੜ ਹੈ (ਵੇਖੋ ਇਬਰਾਹਿਮੀਆਂ 5:9; 2 ਤਿਮੋਖਿਊਸ 2:21)।

ਫਰਜ਼ਾਂ ਤੇ ਸਬਕ

(ਮੱਤੀ 22:15-22; ਮਰਕੁਸ 12:13-17; ਲੂਕਾ 20:20-26)

ਯਿਸੂ ਨੇ ਤਿੰਨ ਦ੍ਰਿਸ਼ਟਾਂਤਾਂ ਤੋਂ ਹਾਕਮਾਂ ਦੇ ਚਿਹਰੇ ਬੇਨਕਾਬ ਹੋ ਗਏ ਸਨ, ਜਿਸ ਕਾਰਨ ਉਹ ਉਸ ਨੂੰ ਨਾਸ ਕਰਨ ਲਈ ਪਹਿਲਾਂ ਤੋਂ ਵੀ ਜ਼ਿਆਦਾ ਪੱਕੇ ਇਰਾਦੇ ਵਾਲੇ ਹੋ ਗਏ। ਹੁਣ ਅਸੀਂ ਉਸ ਦਿਨ ਦੇ ਵਿਵਾਦ ਦੇ ਅਗਲੇ ਪੜਾਅ ਅਰਥਾਤ ਉਸਦੇ ਦੁਸ਼ਮਣਾਂ ਵੱਲੋਂ ਪੁੱਛੇ ਗਏ ਸਵਾਲਾਂ ਦੀ ਲੜੀ ਤੇ ਆਉਂਦੇ ਹਾਂ, ਜੋ ਉਸ ਨੂੰ ਫਸਾਉਣ ਲਈ ਤਿਆਰ ਕੀਤੇ ਗਏ ਸਨ।

ਸਵਾਲ

ਪਹਿਲਾ ਸਵਾਲ ਫ਼ਰੀਸੀਆਂ ਵੱਲੋਂ ਪੁੱਛਿਆ ਗਿਆ ਸੀ। ਮੱਤੀ ਦੇ ਵਿਰਤਾਂਤ ਵਿਚ ਕਿਹਾ ਗਿਆ ਹੈ ਕਿ ‘‘ਫਰੀਸੀਆਂ ਨੇ ਜਾ ਕੇ ਮਤਾ ਪਰਾਇਆ ਜੋ ਉਹ ਨੂੰ ਕਿਸ ਤਰ੍ਹਾਂ ਗੱਲਾਂ ਵਿਚ ਫਸਾਈਦੇ’’ (ਮੱਤੀ 22:15; ਮਰਕੁਸ 12:13)। ਲੂਕਾ ਦੇ ਵਿਰਤਾਂਤ ਮੁਤਾਬਿਕ ‘‘ਉਹ ਉਸ ਦੀ ਤੱਕ ਵਿਚ ਲੱਗੇ ਰਹੇ ਅਤੇ ਭੇਤੀਆਂ ਨੂੰ ਘੱਲਿਆ, ਜਿਹੜੇ ਕਪਟ ਨਾਲ ਆਪਣੇ ਆਪ ਨੂੰ ਧਰਮੀ ਵਿਖਾਉਂਦੇ ਸਨ ਭਈ ਉਹ ਦੀ ਕੋਈ ਗੱਲ ਫੜਨ ਇਸ ਲਈ ਜੋ ਉਹ ਨੂੰ ਹਾਕਮਾਂ ਦੇ ਵੱਸ ਅਤੇ ਇਖਤਿਆਰ ਵਿਚ ਕਰਨ’’ (ਲੂਕਾ 20:20)।³³

ਆਪਣੀ ਯੋਜਨਾ ਦੇ ਇਕ ਹਿੱਸੇ ਦੇ ਰੂਪ ਵਿਚ, ਫ਼ਰੀਸੀਆਂ ਨੇ ‘‘ਆਪਣੇ ਚੇਲਿਆਂ ਨੂੰ ... ਉਸ ਦੇ ਕੋਲ ਭੇਜਿਆ’’ (ਮੱਤੀ 22:16)। ਇਹ ‘‘ਚੇਲੇ ਉਨ੍ਹਾਂ ਦੇ ਗੰਭੀਰ ਵਿਦਿਆਰਥੀਆਂ ਦਾ ਬੁੰਡ’’ ਹੋਣਗੇ,³⁴ ਜਿਹੜੇ ਆਪਣੇ ਗੁਰੂਆਂ ਵੱਲੋਂ ਚਲਾਕੀ ਨਾਲ ਸਿਖਲਾਈ ਪਾਏ ਨੌਜਵਾਨ³⁵ ਸਨ।

ਬਾਈਬਲ ਦੇ ਅਗਲੇ ਸਬਦ ਹੈਰਾਨ ਕਰ ਦੇਣ ਵਾਲੇ ਹਨ: ‘‘ਹੋਰੋਦੀਆਂ ਦੇ ਨਾਲ’’ (ਮੱਤੀ 22:16)। ਫ਼ਰੀਸੀ ਹੋਰੋਦੀਆਂ ਨਾਲ ਨਫਰਤ ਕਰਦੇ ਸਨ, ਜੋ ਹੋਰੋਦੇਸ ਦੀ ਹੜ੍ਹਮਤ ਦੀ ਹਮਾਇਤ

ਕਰਦੇ ਸਨ ਅਤੇ ਇਹ ਪ੍ਰਚਾਰ ਉਹ ਰੋਮੀਆਂ ਦੀ ਹਮਾਇਤ ਕਰਦੇ ਸਨ, ਜਿਨ੍ਹਾਂ ਵੱਲੋਂ ਹੋਰੋਦੇਸ ਨੂੰ ਸੱਤਾ ਮਿਲੀ ਸੀ³⁶ ਪਰ ਉਹੀ ਫਰੀਸੀ ਯਿਸੂ ਨਾਲ ਉਨ੍ਹਾਂ ਨਾਲੋਂ ਵੀ ਵੱਧ ਨਫਰਤ ਕਰਦੇ ਸਨ। ਉਹ ਕਿਸੇ ਵੀ ਅਜਿਹੇ ਬੰਦੇ ਨਾਲ ਹੱਥ ਮਿਲਾਉਣ ਨੂੰ ਤਿਆਰ ਸਨ, ਜਿਹੜਾ ਮਸੀਹ ਨੂੰ ਮਰਵਾਉਣ ਵਿਚ ਉਨ੍ਹਾਂ ਦਾ ਸਾਥ ਦਿੰਦੇ³⁷ ਇਸ ਮੌਕੇ ਤੇ ਫਰੀਸੀਆਂ ਅਤੇ ਹੋਰੋਦੀਆਂ ਵਿਚ ਸਮਝੋਤੇ ਦਾ ਕਾਰਣ ਕਹਾਣੀ ਵਿਚ ਅੱਗੇ ਸਾਡੀ ਹੋਵੇਗਾ।

ਜੋਸ਼ੀਲਾ ਵਫ਼ਦ ਯਿਸੂ ਕੋਲ ਪਹੁੰਚਿਆ, ਇਸ ਉਮੀਦ ਨਾਲ ਕਿ ਮਸੀਹ ਛਿੱਲਾ ਪੈ ਜਾਵੇਗਾ, ਚਾਪਲੂਸੀ ਕਰਦੇ ਹੋਏ ਉਨ੍ਹਾਂ ਨੇ ਗੱਲ ਸ਼ੁਰੂ ਕੀਤੀ:³⁸ ‘‘ਗੁਰੂ ਜੀ ਅਸੀਂ ਜਾਣਦੇ ਹਾਂ ਜੋ ਤੂੰ ਸੱਚਾ ਹੈਂ ਅਰ ਸਚਿਆਈ ਨਾਲ ਪਰਮੇਸ਼ਰ ਦਾ ਰਾਹ ਦੱਸਦਾ ਹੈਂ ਅਤੇ ਤੈਨੂੰ ਕਿਸੇ ਦੀ ਪਰਵਾਹ ਨਹੀਂ ਕਿਉਂ ਜੋ ਤੂੰ ਮਨੁੱਖਾਂ ਦਾ ਪੱਖ ਨਹੀਂ ਕਰਦਾ’’ (ਮੱਤੀ 22: 16)। ਫਿਰ ਉਨ੍ਹਾਂ ਨੇ ਮਸੀਹ ਵੱਲੋਂ ਕਹੀਆਂ ਗਈਆਂ ਗੱਲਾਂ ਨੂੰ ਢੁਹਰਾਉਂਦਿਆਂ (ਮੱਤੀ 21: 28) ਆਖਿਆ, ‘‘ਸੇ ਸਾਨੂੰ ਦੱਸ, ਤੂੰ ਕੀ ਸਮਝਦਾ ਹੈਂ?’’ (ਮੱਤੀ 22: 17)। ਉਨ੍ਹਾਂ ਦੀ ਹਰ ਗੱਲ ਉਸ ਨੂੰ ਜਵਾਬ ਦੇਣ ਤੇ ਮਜ਼ਬੂਰ ਕਰਨ ਲਈ ਇਕ ਸੋਚੀ ਸਮਝੀ ਚਾਲ ਸੀ।

ਉਹ ਆਪਣਾ ਜਾਲ ਸੁੱਟਣ ਨੂੰ ਤਿਆਰ ਸਨ। ਉਨ੍ਹਾਂ ਨੇ ਪੁੱਛਿਆ, ‘‘ਕੈਸਰ ਨੂੰ ਜਜ਼ੀਆ ਦੇਣਾ ਯੋਗ ਹੈ ਜਾਂ ਨਹੀਂ?’’³⁹ (ਮੱਤੀ 22: 17)। ਯਹੂਦੀਆਂ ਨੂੰ ਹਰ ਸਾਲ ਆਪਣੀ ਅਧੀਨਤਾ ਨੂੰ ਸਵੀਕਾਰ ਕਰਨ ਦੇ ਬਦਲੇ ਵਿਚ ਰੋਮ ਨੂੰ ਜਜ਼ੀਏ ਦੇ ਰੂਪ ਵਿਚ ਬਹੁਤ ਵੱਡੀ ਰਕਮ ਦੇਣੀ ਪੈਂਦੀ ਸੀ। ਯਹੂਦੀ ਲੋਕ ਆਪਣੇ ਤੇ ਲੋਗੇ ਵਿਦੇਸ਼ੀ ਜਜ਼ੀਆ ਤੋਂ ਨਫਰਤ ਕਰਦੇ ਸਨ,⁴⁰ ਅਤੇ ਉਨ੍ਹਾਂ ਨੂੰ ਚੁੰਗੀ ਜਾਂ ਮਸੂਲ ਤੋਂ ਖਾਸ ਨਫਰਤ ਸੀ। ਮਸੂਲ ਲਈ ਅੰਗ੍ਰੇਜ਼ੀ ਸ਼ਬਦ ‘‘poll’’ ਪੁਰਾਣੇ ਅੰਗ੍ਰੇਜ਼ੀ ਸ਼ਬਦ ਤੋਂ ਨਿਕਲਿਆ ਹੈ? ਜਿਸਦਾ ਅਰਥ ‘‘ਸਿਰ’’ ਹੈ। ਇਹ ਸਿਰ ਦਾ ਕਰ ਸੀ, ਅਰਥਾਤ ਕਿਸੇ ਖਾਸ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਦੇ ਆਧਾਰ ਤੇ ਲਾਇਆ ਗਿਆ ਕਰ ਸੀ।⁴¹ ਇਸ ਵਿਚ ‘‘14 ਤੋਂ 65 ਸਾਲ ਦੇ ਹਰ ਬਾਲਗ ਨੂੰ ਇਕ ਦੀਨਾਰ’’ ਦੇਣਾ ਜ਼ਰੂਰੀ ਸੀ।⁴²

ਪਹਿਲਾਂ, ਯਿਸੂ ਨੇ ਸਭਾ ਦੇ ਮੈਂਬਰਾਂ ਤੋਂ ਇਕ ਸਵਾਲ ਪੁੱਛਿਆ ਸੀ, ਜਿਸ ਨਾਲ ਉਹ ਦੁਵਿਧਾ ਵਿਚ ਪੈ ਗਏ ਸਨ। ਫਰੀਸੀਆਂ ਨੇ ਇਹੀ ਤਰੀਕਾ ਵਰਤਣ ਦਾ ਫੈਸਲਾ ਕੀਤਾ। ਉਨ੍ਹਾਂ ਨੂੰ ਲੱਗਾ ਕਿ ਮਸੀਹ ਮਸੂਲ ਦੇ ਸਵਾਲ ਤੇ ਆਪਣੇ ਹੀ ਜਵਾਬ ਵਿਚ ਫਸ ਜਾਵੇਗਾ। ਜੇ ਉਹ ਕਹਿੰਦਾ, ‘‘ਹਾਂ, ਜਜ਼ੀਆ ਦਿਓ’’ ਤਾਂ ਫਰੀਸੀ ਲੋਕ ਉਸ ਨੂੰ ਰੋਮੀ ਦਮਨਕਾਰੀ ਦਾ ਸਮਰਥਕ ਕਹਿ ਕੇ ਦੇਸ਼ੀ ਠਹਿਰਾ ਸਕਦੇ ਸਨ। ਜੇ ਉਹ ਜਵਾਬ ਦਿੰਦਾ, ‘‘ਨਹੀਂ’’ ਤਾਂ ਹੋਰੋਦੇਸੀ, ਜਿਹੜੇ ਫਰੀਸੀਆਂ ਨਾਲ ਆਏ ਸਨ, ਉਸ ਦੀ ਰਿਪੋਰਟ ਵਿਗਾੜ ਕੇ ਰੋਮੀ ਰਾਜਪਾਲ ਨੂੰ ਦੇ ਦਿੰਦੇ⁴³ ਇਕ ਜਵਾਬ ਨਾਲ ਲੋਕ ਉਸ ਦੇ ਖਿਲਾਫ਼ ਹੋ ਜਾਂਦੇ, ਜਦਕਿ ਦੂਜੇ ਜਵਾਬ ਨਾਲ ਉਸ ਨੂੰ ਸਰਕਾਰੀ ਅਧਿਕਾਰੀਆਂ ਪ੍ਰਤੀ ਬੇਈਮਾਨ ਵਿਖਾਇਆ ਜਾਂਦਾ।

ਜਵਾਬ

ਜੇ ਉਹ ਮੈਥੇਂ ਸਵਾਲ ਪੁੱਛਦੇ ਤਾਂ ਮੈਂ ਹਕਲਾ ਕੇ ਸਭਾ ਦੇ ਮੈਂਬਰਾਂ ਨੂੰ ਜਵਾਬ ਦਿੰਦਾ: ‘‘ਮੈਂ ਨਹੀਂ ਜਾਣਦਾ’’ (ਵੇਖੋ ਮੱਤੀ 21: 27)। ਪਰ ਯਿਸੂ ਇਨ੍ਹਿਨੀ ਛੇਤੀ ਹਰ ਮੰਨਣ ਵਾਲਾ ਨਹੀਂ ਸੀ। ਉਸ ਨੇ ‘‘ਉਨ੍ਹਾਂ ਦੀ ਸ਼ਰਾਰਤ ਜਾਣ ਕੇ ਆਖਿਆ, ਹੋ ਕਪਟੀਓ ਕਿਉਂ ਮੈਨੂੰ ਪਰਤਾਉਂਦੇ ਹੋ?’’ (ਮੱਤੀ 22: 18)।

ਪ੍ਰਭੂ ਨੇ ਉਨ੍ਹਾਂ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ। ਉਸ ਨੇ ਜਵਾਨਾਂ ਨੂੰ ਕਿਹਾ, ‘‘ਜਜ਼ੀਏ ਦਾ ਸਿੱਕਾ ਮੈਨੂੰ ਵਿਖਾਓ’’ (ਮੱਤੀ 22: 19)। ਆਪਣੇ ਸਵਾਲ ਦਾ ਜਵਾਬ ਸੁਣ ਕੇ ਉਹ ਹੈਰਾਨ ਹੋ ਗਏ ਹੋਣਗੇ, ਪਰ ਉਨ੍ਹਾਂ ਕੋਲ ਅੱਠਿਆਨੀ ਸੀ,⁴⁴ ਜੋ ਜਜ਼ੀਆ ਦੇਣ ਲਈ ਵਰਤਿਆ ਜਾਣ ਵਾਲਾ ਇਕ ਰੋਮੀ ਸਿੱਕਾ ਸੀ, ਉਨ੍ਹਾਂ ਨੇ ਉਹ ਸਿੱਕਾ ਉਸ ਨੂੰ ਦਿੱਤਾ (ਮੱਤੀ 22: 19)।

ਉਹ ਸਿੱਕੇ ਨੂੰ ਹੱਥ ਵਿਚ ਲੈ ਕੇ ਉਸ ਨੂੰ ਵੇਖਦੇ ਹੋਏ, ਮਸੀਹ ਨੇ ਪੁੱਛਿਆ, ‘‘ਇਹ ਮੂਰਤ

ਅਤੇ ਲਿਖਤ ਕਿਹ ਦੀ ਹੈ?'' (ਮੱਤੀ 22:20)। ਅਠਿਆਨੀ ਪ੍ਰਚਲਨ ਵਿਚ ਸਭ ਤੋਂ ਆਸ ਰੋਮੀ ਸਿੱਕਾ ਸੀ⁴⁵ ਸਿੱਕੇ ਤੇ ''ਮੂਰਤਾ'' ਛਪੀ ਹੋਈ ਸੀ, ਜੋ ਸਮਰਾਟ ਤਿਬਰਿਯੁਸ ਦੀ ਮੂਰਤ ਸੀ। ਉਸ ਤੇ ''ਉੱਕਰਿਆ'' ਸੀ:

TICAESARDIVIAVGFAVGVSTVS

ਇਹ *Ti (berius) Caesar, Divi Aug (usti) F(ilius) Augustus* ਦਾ ਸੰਥੇਪ ਰੂਪ ਸੀ, ਜਿਸਦਾ ਅਰਥ ‘‘ਦੈਵੀ ਅਗਸਤਸ ਦਾ ਪੁੱਤਰ ਤਿਬਰਿਯੁਸ ਕੈਸਰ ਅਗਸਤਸ।’’⁴⁶ ਇਸ ਲਈ ਉਨ੍ਹਾਂ ਨੇ ਜਵਾਬ ਦਿੱਤਾ, ‘‘ਕੈਸਰ ਦੀ’’ (ਮੱਤੀ 22:21)।

ਫਿਰ ਮਸੀਹ ਦੇ ਅਕਸਰ ਕਹੇ ਜਾਣ ਵਾਲੇ ਸਭ ਤੋਂ ਬੇਹਤਰੀਨ ਸ਼ਬਦ ਮਿਲੇ! ‘‘... ਫੇਰ ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਉਹ ਕੈਸਰ ਨੂੰ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਉਹ ਪਰਮੇਸ਼ੁਰ ਨੂੰ ਦਿਓ’’ (ਮੱਤੀ 22:21)। ਉਹ ਸਿੱਕਾ ਕੈਸਰ ਵੱਲੋਂ ਜਾਰੀ ਕੀਤਾ ਗਿਆ ਸੀ, ਇਸ ਲਈ ਕੈਸਰ ਦਾ ਹੀ ਸੀ⁴⁷ ਅਰਥਾਤ ਮਸੀਹ ਨੇ ਕਿਹਾ ਕਿ ‘‘ਸਮਰਾਟ ਦੀ ਜਾਇਦਾਦ ਉਸ ਨੂੰ ਮੋੜਨ ਵਿਚ ਕੋਈ ਬੁਰਾਈ ਨਹੀਂ ਹੈ।’’ ਦੂਜੇ ਪਾਸੇ ਕੁਝ ਚੀਜ਼ਾਂ ਖਾਸ ਤੌਰ ਤੇ ਖੁਦਾ ਦੀ ਜਾਇਦਾਦ ਸਨ (ਅਤੇ ਹਨ) ਉਦਾਹਰਣ ਲਈ ਬੰਦਰੀ ਦਾ ਹੱਕ।⁴⁸ ਇਸ ਨੂੰ ਸਿਰਫ ਖੁਦਾ ਨੂੰ ਹੀ ਦਿੱਤਾ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਮਸੀਹ ਨੇ ਵਿਖਾਇਆ ਕਿ ਮੂਲ ਸਰਕਾਰੀ ਡਰਜ਼ਾਂ ਨੂੰ ਪੂਰਾ ਕਰਨਾ⁴⁹ ਖੁਦਾ ਪ੍ਰਤੀ ਪੂਰੀ ਨਿਸ਼ਠਾ ਵਿਚ ਰੁਕਾਵਟ ਨਹੀਂ ਹੈ। ਉਸ ਨੇ ਸੰਕੇਤ ਦਿੱਤਾ ਕਿ ਉਸ ਦੇ ਸਵਾਲ ਪੁੱਛਣ ਵਾਲੇ ਦੋਵੇਂ ਡਰਜ਼ਾਂ ਨੂੰ ਨਿਭਾ ਸਕਦੇ ਹਨ ਅਤੇ ਉਨ੍ਹਾਂ ਨੂੰ ਨਿਭਾਉਣਾ ਵੀ ਚਾਹੀਦਾ ਹੈ।

ਜਵਾਨ ਵਿਦਵਾਨ ‘‘ਲੋਕਾਂ ਦੇ ਸਾਹਮਣੇ ਉਸ ਗੱਲ ਨੂੰ ਫੜ੍ਹ ਨਾ ਸਕੇ।’’ (ਲੂਕਾ 20:26)। ਉਹ ਸਾਫ਼ ਤੌਰ ਤੇ ‘‘ਉਹ ਦੇ ਉੱਤਰ ਤੋਂ ਹੈਰਾਨ’’ ਸਨ (ਲੂਕਾ 20:26; ਵੇਖੋ ਮੱਤੀ 22:22)। ਫ਼ਰੀਸੀਆਂ ਨੇ ਮਸੀਹ ਨੂੰ ਬਦਨਾਮ ਕਰ ਦਿੱਤਾ ਹੁੰਦਾ, ਸੋ ਉਨ੍ਹਾਂ ਦੇ ਚੇਲੇ ਉਸ ਦੀ ਸਿਆਲਪ ਤੇ ਦੰਗ ਸਨ। ਚੁਪ ਹੋ ਕੇ (ਲੂਕਾ 20:26) ਉਹ ‘‘ਉਸ ਨੂੰ ਛੱਡ ਕੇ ਚਲੇ ਗਏ।’’ (ਮੱਤੀ 22:22)।

ਸਾਰ

‘‘ਸਵਾਲਾਂ ਦਾ ਵੱਡਾ ਦਿਨ’’ ਦਾ ਸਾਡਾ ਅਧਿਐਨ ਅਗਲੇ ਪਾਠ ਵਿਚ ਜਾਰੀ ਰਹੇਗਾ, ਪਰ ਅਸੀਂ ਕਾਫ਼ੀ ਕੁਝ ਵੇਖ ਚੁੱਕੇ ਹਾਂ ਜਿਸ ਨਾਲ ਤੁਹਾਨੂੰ ਸਮਝ ਆ ਸਕਦੀ ਹੈ ਕਿ ਉਨ੍ਹਾਂ ਚੌਵੀਂ ਘੰਟਿਆਂ ਦੇ ਅੜੀਰ ਵਿਚ ਯਿਸੂ ਕਿਉਂ ਕਹਿ ਸਕਿਆ ਹੋਵੇਗਾ ‘‘ਕੈਸਾ ਦਿਨ ਹੈ!?’’ ਉਹ ਦੇ ਦੁਸ਼ਮਣ ਵੀ ਦੁਪੀ ਹੋ ਕੇ ‘‘ਕੈਸਾ ਦਿਨ ਹੈ?’’ ਕਹਿਣ ਲਈ ਮਜ਼ਬੂਰ ਹੋ ਗਏ ਹੋਣਗੇ। ਫ਼ਰੀਸੀਆਂ ਨੇ ਚੇਲਿਆਂ ਵਾਂਗ, ਇਹ ਪੜ੍ਹ ਕੇ ਕਿ ਮਸੀਹ ਨੇ ਕਿਵੇਂ ਉਸ ਖਾਸ ਮੰਗਲਵਾਰ ਆਪਣੇ ਦੁਸ਼ਮਣਾਂ ਦਾ ਸਾਹਮਣਾ ਕੀਤਾ ਹੋਵੇਗਾ, ਮੈਂ ਹਮੇਸ਼ਾ ‘‘ਹੈਰਾਨ’’ ਹੁੰਦਾ ਹਾਂ।

ਮੈਂ ਨਹੀਂ ਜਾਣਦਾ ਕਿ ਤੁਹਾਡਾ ਦਿਨ ਕਿਹੋ ਜਿਹਾ ਕੱਟ ਰਿਹਾ ਹੈ, ਪਰ ਉਮੀਦ ਹੈ ਕਿ ਤੁਸੀਂ ‘‘ਕੈਸਾ ਦਿਨ ਹੈ?’’ ਕਹਿਣ ਦੀ ਥਾਂ ‘‘ਕਿਆ ਦਿਨ ਹੈ!?’’ ਕਹਿ ਸਕਦੇ ਹੋ। ਜਦ ਤਕ ਅਸੀਂ ਇਹ ਨਹੀਂ ਸਮਝਦੇ ਕਿ ਖੁਦਾ ਸਾਡੇ ਨਾਲ ਹੈ, ਸਾਨੂੰ ਜ਼ਬੂਰ ਲਿਖਣ ਵਾਲੇ ਨਾਲ ਮਿਲ ਕੇ ਕਹਿਣਾ ਚਾਹੀਦਾ ਹੈ, ‘‘ਇਹ ਦਿਨ ਯਹੋਵਾਹ ਨੇ ਬਣਾਇਆ ਹੈ, ਉਸ ਵਿਚ ਅਸੀਂ ਬਾਗ ਬਾਗ ਤੇ ਅਨੰਦ ਹੋਈਏ।’’ (ਜਬੂਰ 118:24)।

¹ਜੇ ਇਸ ਪਾਠ ਦੀ ਵਰਤੋਂ ਕਲਾਸ ਦੇ ਰੂਪ ਵਿਚ ਹੁੰਦੀ ਹੈ, ਤਾਂ ਕਲਾਸ ਦੇ ਮੈਂਬਰਾਂ ਨੂੰ ਇਹ ਦੱਸਣ ਲਈ ਕਿ ਉਨ੍ਹਾਂ ਦਾ ਦਿਨ ਕਿਹੋ ਜਿਹਾ ਰਿਹਾ, ਕੁਝ ਸਮਾਂ ਦੇਣਾ ਸਹੀ ਹੋਵੇਗਾ। ²ਮਸੀਹ ਦੀ ਸੇਵਕਾਈ ਦੇ ਇਕ ਹੋਰ ਮਸਰੂਫ ਦਿਨ ਤੇ ਵੇਰਵੇ ਲਈ, ਮਸੀਹ ਦੀ ਸਿੰਦਗੀ, 2 ਕਿਤਾਬ ਵਿਚ ‘‘ਇਕ ਮਸਰੂਫ ਦਿਨ’’ ਪਾਠ ਵੇਖੋ। ³ਇਸ ਦਿਨ ਵਿਚ ਇੰਨੀਆਂ ਘਟਨਾਵਾਂ ਹੋਈਆਂ ਕਿ ਕਈਆਂ ਨੇ ਇਹ ਫੈਸਲਾ ਕੀਤਾ ਹੈ ਕਿ ਇਹ ਸਭ ਇਕ ਦਿਨ ਵਿਚ ਨਹੀਂ ਹੋਇਆ ਹੋ ਸਕਦਾ। ਉਨ੍ਹਾਂ ਨੂੰ ਲਗਦਾ ਹੈ ਕਿ ਯਹੁਸ਼ਲਮ ਦੀ ਬਰਬਾਦੀ ਅਤੇ ਨਿਆਂ ਤੇ ਆਪਣੀ ਸਿੱਖਿਆ ਰਾਹੀਂ ਮਸੀਹ ਬਾਰੇ ਯਿਸੂ ਦੇ ਸਵਾਲ (‘‘ਉਹ ਕਿਹਦਾ ਪੁੱਤਰ ਹੈ?’’) ਨਾਲ ਹੋਈਆਂ ਘਟਨਾਵਾਂ ਬੁੱਧਵਾਰ ਸਵੇਰੇ ਨੂੰ ਵਾਪਰੀਆਂ। ਆਪਣੀ ਰੂਪਰੇਖਾ ਵਿਚ, ਅਸੀਂ ਇਨ੍ਹਾਂ ਸਭ ਘਟਨਾਵਾਂ ਨੂੰ ਮੰਗਲਵਾਰ ਵਾਲੇ ਦਿਨ ਰੱਖ ਰਹੇ ਹਾਂ, ਪਰ ਇਸ ਨਾਲ ਫਰਕ ਨਹੀਂ ਪੈਂਦਾ। ⁴ਇਹ ਮੰਨਦੇ ਹੋਏ ਕਿ ਸਭ ਘਟਨਾਵਾਂ ਮੰਗਲਵਾਰ ਵਾਲੇ ਦਿਨ ਵਾਪਰੀਆਂ (ਪਿਛਲੀ ਟਿੱਪਣੀ ਵੇਖੋ), ਸ਼ਾਇਦ ਇਸ ਦਿਨ ਪ੍ਰਭੂ ਦੀ ਸਿੰਦਗੀ ਦੇ ਕਿਸੇ ਵੀ ਹੋਰ ਇਕ ਦਿਨ ਦੀਆਂ ਘਟਨਾਵਾਂ ਵਿਚ ਸਭ ਤੋਂ ਵੱਧ ਘਟਨਾਵਾਂ ਦਰਜ ਹਨ। ⁵ਇਸ ਪਾਠ ਦਾ ਵਧੇਰੇ ਭਾਗ ਯਿਸੂ ਦੇ ਵੈਰੀਆਂ ਲਈ ਤਾਂ ਹੈ ਹੀ ਸੀ, ਪਰ ਉਸ ਦੇ ਆਲੇ ਦੁਆਲੇ ਦੀ ਭੀੜ ਨੇ ਵੀ ਸੁਣਿਆ ਸੀ (ਵੇਖੋ ਲੂਕਾ 20: 9, 16)। ਇਹ ਸਿੱਖਿਆ ਸਾਡੇ ਲਈ ਸੰਭਾਲ ਕੇ ਰੱਖੀ ਗਈ ਹੈ, ਕਿਉਂਕਿ ਇਸ ਵਿਚ ਸਾਡੇ ਲਈ ਵੀ ਸਬਦ ਹੈ। ⁶ਉਹ ਪਰਾਈਆਂ ਕੌਮਾਂ ਦੇ ਅਹਾਤੇ ਵਿਚ ਸ਼ਾਇਦ ਸੁਲੇਮਾਨ ਦੇ ਦਲਾਨ ਵਿਚ ਸਿੱਖਿਆ ਦੇ ਰਿਹਾ ਹੋਵੇਗਾ (ਵੇਖੋ ਯੂਹੇਨਾ 10: 23; ਰਸੂਲਾਂ ਦੇ ਕੰਮ 3: 11)। ਮਸੀਹ ਦੀ ਸਿੰਦਗੀ, 1 ਕਿਤਾਬ ਵਿਚ ਹੈਕਲ ਦਾ ਰੇਖਚਿੱਤਰ ਵੇਖੋ। ⁷‘‘ਖੁਸ਼ਖਰੀ’’ ਜਾਂ ਇੰਜੀਲ ਸ਼ਬਦ ਦਾ ਅਰਥ ਹੈ ‘‘ਖੁਸ਼ੀ ਦੀ ਖ਼ਬਰ’’ ਇਸ ਮੌਕੇ 'ਤੇ ਸੁਣਾਈ ਗਈ ‘‘ਖੁਸ਼ਖਰੀ’’ ਸੰਭਵ ਤੌਰ 'ਤੇ ਇਸ ਖੁਸ਼ੀ ਦੀ ਖ਼ਬਰ ਸੀ ਕਿ ਰਾਜ ਨੇੜੇ ਹੈ (ਮਰਭੁਸ 1: 15)। ⁸ਉਨ੍ਹਾਂ ਦੇ ਨਜ਼ਰੀਏ ਤੋਂ ਡਤਹਿੰਮੰਦ ਦਾਖਲਾ ‘‘ਰੋਲੇ ਰੋਪੇ ਨਾਲ ਮੁਜਾਹਰਾ ਕਰਨਾ’’ ਹੋਵੇਗਾ। ਹੈਕਲ ਨੂੰ ਸੁੱਧ ਕਰਨ ਅਤੇ ਡਤਹਿੰਮੰਦ ਦਾਖਲੇ ਬਾਰੇ, ਕਿਤਾਬ ਵਿਚ ਪਹਿਲਾਂ ਆਇਆ ਪਾਠ ‘‘ਹੱਥੋਂ ਨਿੱਕਲੇ ਮੌਕੇ’’ ਵੇਖੋ। ⁹ਜੇ, ਡਬਲਯੂ. ਮੈਕਗਰਵੇ ਐਂਡ ਫਿਲਿਪ ਵਾਈ. ਪੈਂਡਲਟਨ, ਦੱਕ਼ਹੋਲੋਡ ਗੌਸਪਲ ਆਰ ਏ ਹਾਰਮਨੀ ਆਫ ਦੱਕ਼ਹ ਗੌਸਪਲਜ਼ (ਸਿੰਸਿਨਾਟੀ: ਸਟੈਂਡਰਡ ਪਬਲਿਸਿੰਗ ਫਾਊਂਡੇਸ਼ਨ, ਮਿਤੀ ਨਹੀਂ), 586. ¹⁰ਯਿਸੂ ਬਾਰੇ ਯੂਹੇਨਾ ਦੀ ਗਵਾਹੀ ਤੇ ਵਾਧੂ ਹਵਾਲਿਆਂ ਲਈ, ਵੇਖੋ ਯੂਹੇਨਾ 1: 6, 7, 15, 36; 3: 26–36; 10: 40–42.

¹¹ਓਸ ਮੰਗਲਵਾਰ ਯਿਸੂ ਨੇ ਕਈ ਦ੍ਰਿਸ਼ਟਾਂਤ ਦੱਸੇ। ਇਨ੍ਹਾਂ ਦ੍ਰਿਸ਼ਟਾਂਤਾਂ ਨੂੰ ਕਈ ਵਾਰ ‘‘ਦ੍ਰਿਸ਼ਟਾਂਤਾਂ ਦਾ ਤੀਜਾ ਵੱਡਾ ਸਮੂਹ’’ ਆਖਿਆ ਜਾਂਦਾ ਹੈ। ¹²ਜਿਵੇਂ ਕਿ ਪਹਿਲਾਂ ਕਿਹਾ ਗਿਆ ਹੈ, ਇੰਜੀਲ ਦੇ ਵਿਰਤਾਂਤਾਂ ਵਿਚ ‘‘ਦ੍ਰਿਸ਼ਟਾਂਤ’’ ਦੀ ਵਰਤੋਂ ਕਈ ਅਲੰਕਾਰਾਂ ਲਈ ਕੀਤੀ ਗਈ ਹੈ। ¹³ਕਈ ਪੁਰਾਣੀਆਂ ਹੱਥ ਲਿਖਤਾਂ ਵਿਚ ਹੁਕਮ ਮੰਨਣ ਵਾਲੇ ਪੁੱਤਰ ਅਤੇ ਹੁਕਮ ਨਾ ਮੰਨਣ ਵਾਲੇ ਪੁੱਤਰ ਦੀ ਤਰਤੀਬ ਨੂੰ ਉਲਟਾਇਆ ਜਾਂਦਾ ਹੈ। ਇਸ ਨਾਲ ਸੰਦੇਸ਼ ਤੇ ਕੋਈ ਅਸਰ ਨਹੀਂ ਪੈਂਦਾ। ¹⁴ਯਿਸੂ ਨੇ ਯੂਹੇਨਾ ਤੇ ਵਿਸ਼ਵਾਸ ਨਾ ਕਰਨ ਦਾ ਜਵਾਬ ਦੇਣ ਵਾਲਿਆਂ ਤੇ ਇਲਜਾਮ ਲਾਇਆ (ਮੱਤੀ 21: 32)। ਫਿਰ ਸਵਾਲ ਮੁੱਖ ਤੌਰ 'ਤੇ ਧਾਰਮਿਕ ਆਗੂਆਂ ਲਈ ਹੋਵੇਗਾ ਯਿਸੂ ਨੇ ਯੂਹੇਨਾ ਤੇ ਵਿਸ਼ਵਾਸ ਨਹੀਂ ਕੀਤਾ ਸੀ (ਮੱਤੀ 21: 25), ਨਾ ਕਿ ਭੀੜ ਲਈ ਜੋ ਯੂਹੇਨਾ ਦਾ ਬੜਾ ਆਦਰ ਕਰਦੀ ਸੀ (ਮੱਤੀ 21: 26)। ਯਕੀਨ ਹੀ, ਹੋਰ ਵੀ ਲੋਕ ਉਚੇ ਸਨ, ਜਿਨ੍ਹਾਂ ਨੇ ਯਿਸੂ ਬਾਰੇ ਯੂਹੇਨਾ ਦੀ ਗੱਲ ਤੇ ਪੂਰਾ ਯਕੀਨ ਨਹੀਂ ਕੀਤਾ ਸੀ, ਸੋ ਵਧੇਰੇ ਆਮ ਪ੍ਰਮੰਗਕਤਾ ਵੀ ਬਣਾਈ ਜਾ ਸਕਦੀ ਹੈ। ¹⁵‘‘ਤੁਹਾਥੋਂ ਪਹਿਲਾਂ’’ ਦਾ ਮਤਲਬ ਇਹ ਨਹੀਂ ਕਿ ਯਹੁਦੀ ਆਗੂ ਰਾਜ ਵਿਚ ਸਾਮਿਲ ਉਨ੍ਹਾਂ ਲੋਕਾਂ ਦੇ ਪਿੱਛੇ ਆਪਣੇ ਆਪ ਚਲੇ ਜਾਣੇ ਸਨ। ਜੇ ਉਹ ਕਦੀ ਰਾਜ ਵਿਚ ਦਾਖਲ ਵੀ ਹੁੰਦੇ ਤਾਂ ਇਹ ਮਸੂਲੀਆਂ ਅਤੇ (ਸਾਬਕਾ) ਕੰਜਰੀਆਂ ਵਾਂਗ ਉਸੇ ਅਧਾਰ 'ਤੇ ਹੋਣੇ ਸਨ ਭਾਵ ਉਨ੍ਹਾਂ ਲਈ ਯਿਸੂ ਵਿਚ ਯਕੀਨ ਕਰਨਾ ਅਤੇ ਆਪਣੇ ਪਾਪੀ ਹੋਣ ਤੋਂ ਤੌਬਾ ਕਰਨੀ ਜ਼ਰੂਰੀ ਸੀ। ¹⁶ਭੀੜ ਦੇ ਭੜਕਣ ਦੇ ਡਰ ਕਰਕੇ (ਮੱਤੀ 21: 25, 26) ਉਨ੍ਹਾਂ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਨ੍ਹਾਂ ਦਾ ਯੂਹੇਨਾ ਤੇ ਵਿਸ਼ਵਾਸ ਨਹੀਂ ਹੈ, ਪਰ ਤਾਂ ਵੀ ਯਿਸੂ ਨੇ ਯੂਹੇਨਾ ਵਿਚ ਉਨ੍ਹਾਂ ਦੇ ਵਿਸ਼ਵਾਸ ਦੀ ਕਮੀ ਵਿਖਾ ਦਿੱਤੀ। ¹⁷ਯਹੁਦੀ ਆਗੂ ਉਚੇ ਹੀ ਸਨ (ਮੱਤੀ 21: 45)। ¹⁸ਮੈਕਗਰਵੇ ਐਂਡ ਪੈਂਡਲਟਨ, 591. ¹⁹ਮੱਤੀ 21: 33 ਵਿਚ ਯਿਸੂ ਨੇ

ਯਸਾਯਾਹ ਵਿੱਚੋਂ ਦੁਹਰਾਇਆ ਜੋ ਇਸਰਾਏਲ ਕੌਮ ਦਾ ਹਵਾਲਾ ਹੈ।²⁰ ਮੱਤੀ ਦੇ ਵਿਰਤਾਂਤ ਵਿਚ, ਇਕ ਚਾਕਰ ਨੂੰ ਪਥਰਾ ਕੀਤਾ ਗਿਆ ਸੀ (ਮੱਤੀ 21:35)।

²¹ ਵਾਲਟਰ ਡਬਲਯੂ. ਵੈਸਲ ਐਂਡ ਵਿਲੀਅਮ ਐਲ. ਲੇਨ, ਨੋਟਸ ਆਨ ਦ ਬੁਕ ਆਫ ਮਾਰਕ, ਦ ਐਨਾਈਵੀ ਸਟੱਡੀ ਬਾਈਬਲ (ਗ੍ਰੈਂਡ ਰੈਪਿਡਸ, ਮਿਸ਼ਨਾਨ: ਜੋਂਡਰਵਨ ਪਬਲਿਸ਼ਿੰਗ ਹਾਊਸ, 1985), 15:18. ²² ਇਸ ਲੇਖ ਤੇ, ਜਿਥੋ ਮੈਂ ਰਹਿੰਦਾ ਹਾਂ, ਉੱਥੋ ਅਸੀਂ ਆਖ ਸਕਦੇ ਹਾਂ, ‘‘ਇਹ ਤਾਂ ਬਹੁਤ ਹੀ ਅਸਾਨ ਸੀ।’’ ²³ ‘‘ਫਲ’’ = ਭੁਦਾ ਵੱਲੋਂ ਮੰਜੂਰਸੁਦਾ ਜ਼ਿੰਦਗੀ ਦੀ ‘‘ਉਪਜ’’ (ਨਤੀਜਾ) (ਯੂਹੰਨਾ 15:1-10; ਰੋਮੀਆਂ 7:4; ਗਲਾਤੀਆਂ 5:22, 23)। ²⁴ ‘‘ਖੁਦਾ ਨਾ ਕਰੋ ਇੰਜ ਹੋਵੇ! ’’ ਯੂਨਾਨੀ ਦਾ ਸਹੀ ਸਹੀ ਅਨੁਵਾਦ ਹੈ, ਪਰ ਇਸ ਵਿਚ ਉਨ੍ਹਾਂ ਸ਼ਬਦਾਂ ਵਿਚ ਮਿਲਣ ਵਾਲੇ ਜੋਸ਼ ਦੀ ਕਮੀ ਹੈ। KJV ਅਤੇ RSV ਮੈਕਗਰਵੇ ਦੇ ਕਰੋ ‘‘ਖੁਦਾ ਨਾ ਕਰੋ’’ ‘‘ਅਰਧ ਲੋਕਿਕ ਇਜ਼ਹਾਰ’’ ਦੀ ਵਰਤੋਂ ਕਰਦੇ ਹੋਏ ਇਸ ਦਾ ਸੰਕੇਤ ਦਿੰਦੇ ਹਨ (ਮੈਕਗਰਵੇ ਐਂਡ ਪੈਂਡਲਟਨ, 593)। ਅਜਿਹਾ ਨਹੀਂ ਹੈ ਕਿ ਕੋਈ ਵਿਵੇਕੀ ਯਹੁਦੀ ਖੁਦਾ ਦੇ ਨਾਅ ਨੂੰ ਇਨ੍ਹਾਂ ਬੋਰਦਾਹੀ ਨਾਲ ਲੈਂਦਾ। ‘‘ਖੁਦਾ ਨਾ ਕਰੋ ਇੰਜ ਹੋਵੇ! ’’ ਕਹਿਣ ਵਿਚ ਖੂਨ ਦੀ ਕਮੀ ਤੇ ਸ਼ਾਇਦ ਇਹ ਸਭ ਤੋਂ ਬੇਹਤਰ ਹੈ। ²⁵ ਇਹ ਨਬੂਵਤ ਮੁੱਦਲੀ ਕਲੀਸੀਆ ਦੀ ਪਸੰਦੀਦਾ ਬਣ ਗਈ (ਰਸੂਲਾਂ ਦੇ ਕੰਮ 4:11; ਰੋਮੀਆਂ 9:33; 1 ਪਤਰਸ 2:7)। ²⁶ ਲੂਈਸ ਫੋਸਟਰ, ਨੋਟਸ ਆਨ ਦ ਬੁਕ ਲੂਕ, ਦ ਐਨਾਈਵੀ ਸਟੱਡੀ ਬਾਈਬਲ (ਗ੍ਰੈਂਡ ਰੈਪਿਡਸ, ਮਿਸ਼ਨਾਨ: ਜੋਂਡਰਵਨ ਪਬਲਿਸ਼ਿੰਗ ਹਾਊਸ, 1985), 1579. ²⁷ ਮੈਕਗਰਵੇ ਨੇ ਸੁਆਹ ਦਿੱਤਾ ਹੈ ਕਿ ਉੱਥੋ ਮੰਜੂਦ ਭੁਝ ਲੋਕ, ‘‘ਯਿਸੂ ਲਈ ਤਲਵਾਰਾਂ ਕੱਢਣ ਨੂੰ ਤਿਆਰ ਦਲੇਰ ਗਲੀਲੀ’’ ਹੋਣਗੇ (ਮੈਕਗਰਵੇ ਐਂਡ ਪੈਂਡਲਟਨ, 595)। ²⁸ ਉਸ ਦ੍ਰਿਸ਼ਟਾਂਤ ਤੇ ਸੰਖੇਪ ਚਰਚਾ ਲਈ, ਮਾਸੀਹ ਦੀ ਜ਼ਿੰਦਗੀ, 4 ਕਿਤਾਬ ਵਿਚ ‘‘ਮੈਨੂੰ ਕਹਾਣੀ ਸੁਣੋ’’ ਪਾਠ ਵੇਖੋ। ²⁹ ਇਸ ਦ੍ਰਿਸ਼ਟਾਂਤ ਤੇ ਵਿਸਤਾਰ ਨਾਲ ਚਰਚਾ ਲਈ ‘‘ਬਾਦਸ਼ਾਹ ਵੱਲੋਂ ਸੱਦਾ’’ ਪਾਠ ਵੇਖੋ। ³⁰ ਇਸ ਨੂੰ ਸਹੀ ਮੰਨਦੇ ਹੋਏ ਇਹ ਦਿਲਚਸਪ ਹੈ ਕਿ ਦ੍ਰਿਸ਼ਟਾਂਤ ਵਿਚ ਬਾਦਸ਼ਾਹ ਨੇ ਆਪਣੀ ਛੋਜ ਨੂੰ ਘੱਲਿਆ, ਜਦਕਿ ਯਹੂਸ਼ਲਮ ਨੂੰ ਬਰਬਾਦ ਰੋਮੀ ਛੋਜ ਨੇ ਕੀਤਾ ਸੀ। ਪੁਰਾਣਾ ਨੇਮ ਦੱਸਦਾ ਹੈ ਕਿ ਖੁਦਾ ਨੇ ਕਈ ਵਾਰ ਆਪਣੇ ਮਕਸਦਾਂ ਨੂੰ ਪੂਰਾ ਕਰਨ ਲਈ ਦੁਸ਼ਟ ਸ਼ਕਤੀਆਂ (ਜਿਵੇਂ ਅੱਸੂਰ ਜਾਂ ਬਾਬੁਲ) ਦੀ ਵਰਤੋਂ ਕੀਤੀ ਹੈ (ਵੇਖੋ ਯਸਾਯਾਹ 10:5; 13:5; ਜਿਰਮਿਯਾਹ 25:9; ਹਿਜ਼ਕੀਏਲ 29:17-20)।

³¹ ਐਂਡ. ਐਂਡ. ਬਹੁਸ, ਦ ਹਾਰਡ ਸੋਈਗਜ਼ ਆਫ ਜੀਜ਼ਸ (ਡਾਊਨਰਸ ਗ੍ਰੌਵ, ਇਲਿਨੋਇਸ: ਸਿੰਟਰਵਰਸਿਟੀ ਪੈਸ, 1983), 206-7. ³² ਉਹੀ, 207. ³³ ਯਕੀਨਨ ਹੀ ਅਖੀਰ ਵਿਚ ਉਨ੍ਹਾਂ ਨੇ ਇਹੀ ਕੀਤਾ। ਉਸ ਸਮੇਂ ਦਾ ਰੋਮੀ ਰਾਜਪਾਲ ਪ੍ਰੇਤਿਯੁਸ ਪਿਲਾਤੁਸ ਸੀ। ³⁴ ਏ. ਟੀ. ਰੋਬਰਟਸਨ, ਏ ਹਾਰਮਨੀ ਆਫ ਦ ਗੌਸਪਲਜ਼ ਫਾਰ ਸਟੂਡੈਂਟਸ ਆਫ ਦ ਲਾਈਫ ਆਫ ਕ੍ਰਾਈਸਟ (ਨਿਊਯਾਰਕ: ਹਾਰਪਰ ਐਂਡ ਰੋਅ, 1950), 164. ³⁵ ਐਚ. ਆਈ. ਹੋਸਟਰ, ਦ ਹਾਰਟ ਆਫ ਦ ਨਿਊਈਟੈਸਟਮੈਂਟ (ਲਿਬਰਟੀ, ਮਿੱਜ਼ੋਰੀ: ਕਵਾਲਿਟੀ ਪੈਸ, 1963), 193; ਮੈਕਗਰਵੇ ਐਂਡ ਪੈਂਡਲਟਨ, 597. ³⁶ ਹੋਰੇਦੇਸੀ ਲੋਕ ਪੂਰੇ ਫਲਿਸਤੀਨ ਦੀ ਗੱਦੀ ਹੋਰੇਦੇਸ ਨੂੰ ਦੁਆਉਣ ਲਈ ਸਮਰਪਿਤ ਇਕ ਸਰਗਰਮ ਸਿਆਸੀ ਜਮਾਤ ਸੀ। ³⁷ ਫ਼ਹੀਸੀਆਂ ਅਤੇ ਹੋਰੇਦੀਆਂ ਵਿਚ ਸਾਜ਼ਿਸ਼ ਰਚਣ ਦਾ ਇਕ ਹਵਾਲਾ ਪਹਿਲਾਂ ਆਇਆ ਸੀ: ਮਰਕੁਸ 3:6। ³⁸ ਜਿਹੜੀਆਂ ਗੱਲਾਂ ਉਨ੍ਹਾਂ ਨੇ ਕਹੀਆਂ, ਬੇਸ਼ਕ ਸੱਚ ਸਨ ਪਰ ਉਨ੍ਹਾਂ ਦੇ ਮੂੰਹ ਵਿਚ ਚਪਲੂਸੀ ਸੀ (1) ਕਿਉਂਕਿ ਉਨ੍ਹਾਂ ਨੇ ਉਨ੍ਹਾਂ ਤੇ ਵਿਸ਼ਵਾਸ ਨਹੀਂ ਕੀਤਾ ਸੀ ਅਤੇ (2) ਉਨ੍ਹਾਂ ਦਾ ਇਹ ਗੱਲਾਂ ਕਹਿਣ ਦਾ ਮਕਸਦ ਨੀਚ ਸੀ (ਵੇਖੋ ਮੱਤੀ 22:18)। ³⁹ ਮੂਲ ਵਿਚ ‘‘ਕੈਸਰ’’ ਜੂਲੀਅਸ ਸੀਜ਼ਰ ਜਾਂ ਕੈਸਰ ਨੂੰ ਕਿਹਾ ਗਿਆ ਹੈ, ਪਰ ਇਹ ਕਿਸੇ ਰੋਮੀ ਹਾਕਮ ਦਾ ਉਪ ਨਾਮ ਨਹੀਂ ਸੀ। ⁴⁰ ਵਿਲ ਏਡ ਵਾਰੇਨ ਦੇ ਮੁਾਬਿਕ ‘‘ਯਹੂਸ਼ਲਮ ਦੀ ਬਰਬਾਦੀ ਦਾ ਕੁਝ ਕਾਰਣ ਕਰ ਜਾਂ ਟੈਕਸਾਂ ਦਾ ਭੁਗਤਾਨ ਵੀ ਸੀ’’ (ਵਿਲ ਏਡ ਵਾਰੇਨ, ਕਲਾਸ ਸਿਲੋਬਸ, ਦ ਲਾਈਫ ਆਫ ਕ੍ਰਾਈਸਟ: ਦ ਸਿਨੈਪਟਿਕ ਗੌਸਪਲਜ਼, ਹਾਰਡਿੰਗ ਯੂਨੀਵਰਸਿਟੀ, 1991, 91)। ਕੁਝ ਟੈਕਸਾਂ ਦੀ ਇਕ ਸੂਚੀ ਲਈ ਇਸ ਕਿਤਾਬ ਵਿਚ ਪਹਿਲਾਂ ਆਇਆ ਪਾਠ ‘‘ਹੋ ਪਰਮੇਸ਼ੁਰ, ਦਿਆ ਕਰ!’’ ਵੇਖੋ।

⁴¹ ਯੂਨਾਨੀ ਸ਼ਬਦ ਦਾ ਅਨੁਵਾਦ ‘‘ਜੀਜ਼ੀਆ’’ ਲੋਕਾਂ ਦੇ ਵਰਣਨ ਦੇ ਆਧਾਰ ਤੇ ਲਾਇਆ ਗਿਆ ‘‘ਜੀਜ਼ੀਆ’’ ਸੀ (ਦ ਅਨੈਲਿਟੀਕਲ ਗ੍ਰੀਕ ਲੈਕਸਿਕਨ [ਲੰਦਨ: ਸੈਮੂਏਲ ਬੈਗਸਟਰ ਐਂਡ ਸੰਨਜ਼ ਲਿ., 1971],

230)।⁴²ਵਰੀਨ, 91. ⁴³ਬਾਅਦ ਵਿਚ ਜਦੋਂ ਜਿਸੁ ਨੂੰ ਪਿਲਾਤੁਸ ਦੇ ਸਾਹਮਣੇ ਲਿਆਂਦਾ ਗਿਆ, ਤਾਂ ਉਸ ਤੇ ‘‘ਕੈਸਰ ਨੂੰ ਜਜ਼ੀਆ ਦੇਣ ਤੋਂ ਮਨੁੰ’’ ਕਰਨ ਦਾ ਇਲਜ਼ਾਮ ਲਾਇਆ ਗਿਆ ਸੀ (ਲੂਕਾ 23:2), ਪਰ ਸੁਣਨ ਵਾਲਿਆਂ ਵਿਚ ਜਾਹਿਰ ਤੌਰ ਤੇ ਇਸ ਝੂਠੇ ਇਲਜ਼ਾਮ ਨੂੰ ਸਾਬਤ ਨਹੀਂ ਕੀਤਾ ਜਾ ਸਕਿਆ ਸੀ।⁴⁴ਇਹ ਤੱਥ ਕਿ ਉਹ ‘‘ਅੱਠਿਆਨੀ ਉਸ ਦੇ ਕੋਲ ਲਿਆਏ’’ ਸੰਕੇਤ ਦੇ ਸਕਦਾ ਹੈ ਕਿ ਉਨ੍ਹਾਂ ਕੋਲ ਪਹਿਲਾਂ ਨਹੀਂ ਸੀ। ਸੈਂਦੀਂ ਇਸ ਦ੍ਰਿਸ਼ ਦੀ ਕਲਪਨਾ ਕਰ ਸਕਦਾ ਹਾਂ ਕਿ ਹਰ ਕੋਈ ਇਹ ਪੁੱਛਦੇ ਹੋਏ ਕਿ ‘‘ਕੀ ਤੁਹਾਡੇ ਕੋਲ ਅੱਠਿਆਨੀ ਹੈ?’’ ‘‘ਨਹੀਂ, ਤੁਹਾਡੇ ਕੋਲ ਹੈ?’’ ਆਪਣੇ ਝੋਲਿਆਂ ਵਿੱਚੋਂ ਲੱਭਦਾ ਹੈ।⁴⁵ਜਿਵੇਂ ਪਹਿਲਾਂ ਕਈ ਵਾਰ ਦੱਸਿਆ ਗਿਆ ਹੈ, ਅੱਠਿਆਨੀ / ਦੀਨਾਰ- ਅਨੁਵਾਦਕ / ਆਮ ਮਜ਼ਦੂਰ ਦੀ ਇਕ ਦਿਨ ਦੀ ਮਜ਼ਦੂਰੀ ਹੁੰਦੀ ਸੀ (20:2, 9)।⁴⁶ਇਹ ਵੀ ਲਿਖਿਆ ਹੋ ਸਕਦਾ ਹੈ ਕਿ ‘‘ਤਿਵਰਿਯੁਸ ਕੈਸਰ, ਦੈਵੀ ਅਗਸਤੁਸ ਦਾ ਅਗਸਤ [ਮਹਾਨ] ਪੁੱਤਰ।’’ ਇਸ ਦੀ ਵਧੇਰੇ ਜਾਣਕਾਰੀ ਮੈਕਰਾਰਵੇ ਐਂਡ ਪੈਂਡਲਟਨ, 599 ਵਿੱਚੋਂ ਲਈ ਗਈ ਹੈ।⁴⁷ਆਮ ਤੌਰ ਤੇ ਹਰ ਦੇਸ਼ ਵਿਚ ਸਰਕਾਰ ਵੱਲੋਂ ਜਾਰੀ ਮੁਦਰਾ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਉਹ ਸਰਕਾਰ ਦੀ ਮਲਕੀਅਤ ਹੁੰਦੀ ਹੈ।⁴⁸ਜਿਸੂ ਦੇ ਸ਼ਬਦਾਂ ਵਿਚ ਉਸ ਵਿਚ ਲਿਖੇ ਮੂਰਤੀਪੂਜਕ ਦਾਵਿਆਂ (‘‘ਦੈਵੀ ਅਗਸਤੁਸ’’) ਦਾ ਸਪੱਸ਼ਟ ਵਿਰੋਧ ਸੀ। ਸਿੱਕੇ ਤੇ ਕੈਸਰ ਦੀ ਮੂਰਤ ਸੀ ਅਤੇ ਇਹ ਉਸ ਨੂੰ ਦਿੱਤਾ ਜਾ ਸਕਦਾ ਸੀ, ਪਰ ਅਸੀਂ ਕੁਦਾ ਦੇ ਸਰੂਪ ਤੇ ਬਣਾਏ ਗਏ ਹਾਂ (ਉਤਪਤ 1:26, 27), ਅਤੇ ਸਾਨੂੰ ਉਸ ਨੂੰ ਸਮਰਪਿਤ ਹੋਣਾ ਚਾਹੀਦਾ ਹੈ।⁴⁹ਲੋਕ ਸਰਕਾਰ ਪ੍ਰਤੀ ਮਸ਼ਿਹੀ ਦੀਆਂ ਜ਼ਿੰਮੇਵਾਰੀਆਂ ਤੇ ਮੁੱਖ ਆਇਤਾਂ ਰੋਮੀਆਂ 13:1-7; 1 ਤਿਮੋਖਿਊਸ 2:1, 2; ਤੀਤੁਸ 3:1, 2; 1 ਪਤਰਸ 2:13-17 ਹਨ।

